

ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥ ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥ ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥ ਸਚੈ ਸਬਦਿ ਸਚੀ ਪਤਿ ਹੋਈ ॥ ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥ ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥੯॥ ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥ ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥ ਜਿਸ ਨੋ ਆਪਿ ਮਿਲਾਏ ਸੋ ਬੂਝੈ ਭਗਤਿ ਭਾਇ ਭਉ ਜਾਈ ਹੇ ॥੧੦॥ ਇਸਨਾਨੁ ਦਾਨੁ ਕਰਹਿ ਨਹੀ ਬੂਝਹਿ ॥ ਇਕਿ ਮਨੁਆ ਮਾਰਿ ਮਨੈ ਸਿਉ ਲੁਝਹਿ ॥ ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ ॥੧੧॥ ਆਪੇ ਸਿਰਜੇ ਦੇ ਵਡਿਆਈ ॥ ਆਪੇ ਭਾਣੈ ਦੇਇ ਮਿਲਾਈ ॥ ਆਪੇ ਨਦਰਿ ਕਰੇ ਮਨਿ ਵਸਿਆ ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥ ਸਤਿਗੁਰੁ ਸੇਵਹਿ ਸੇ ਜਨ ਸਾਚੇ ॥ ਮਨਮੁਖ ਸੇਵਿ ਨ ਜਾਣਨਿ ਕਾਚੇ ॥ ਆਪੇ ਕਰਤਾ ਕਰਿ ਕਰਿ ਵੇਖੈ ਜਿਉ ਭਾਵੈ ਤਿਉ ਲਾਈ ਹੇ ॥੧੩॥ ਜੁਗਿ ਜੁਗਿ ਸਾਚਾ ਏਕੋ ਦਾਤਾ ॥ ਪੂਰੈ ਭਾਗਿ ਗੁਰ ਸਬਦ ਪਛਾਤਾ ॥ ਸਬਦਿ ਮਿਲੇ ਸੋ ਵਿਛੁੜੇ ਨਾਹੀ ਨਦਰੀ ਸਹਜਿ ਮਿਲਾਈ ਹੇ ॥੧੪॥ ਹਉਮੈ ਮਾਇਆ ਮੈਲੁ ਕਮਾਇਆ ॥ ਮਰਿ ਮਰਿ ਜੰਮਹਿ ਦੂਜਾ ਭਾਇਆ ॥ ਬਿਨੁ ਸਤਿਗੁਰ ਸੇਵੈ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥੧੫॥

ਜੋ ਤਿਸੁ ਭਾਵੈ ਸੋਈ ਕਰਸੀ ॥ ਆਪਹੁ ਹੋਆ ਨਾ ਕਿਛੁ ਹੋਸੀ ॥ ਨਾਨਕ ਨਾਮੁ ਮਿਲੈ ਵਡਿਆਈ ਦਰਿ ਸਾਚੈ ਪਤਿ ਪਾਈ ਹੇ ॥੧੬॥੩॥ ਮਾਰੂ ਮਹਲਾ ੩ ॥ ਜੋ ਆਇਆ ਸੋ ਸਭੁ ਕੋ ਜਾਸੀ ॥ ਦੂਜੈ ਭਾਇ ਬਾਧਾ ਜਮ ਫਾਸੀ ॥ ਸਤਿਗੁਰਿ ਰਾਖੇ ਸੋ ਜਨ ਉ-ਬਰੇ ਸਾਚੇ ਸਾਚਿ ਸਮਾਈ ਹੇ ॥੧॥ ਆਪੇ ਕਰਤਾ ਕਰਿ ਕਰਿ ਵੇਖੈ ॥ ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥ ਗੁਰਮੁਖਿ ਗਿਆਨੁ ਤਿਸੁ ਸਭੁ ਕਿਛੁ ਸੂਝੈ ਅਗਿਆਨੀ ਅੰਧੁ ਕਮਾਈ ਹੇ ॥੨॥ ਮਨਮੁਖ ਸਹਸਾ ਬੂਝ ਨ ਪਾਈ ॥ ਮਰਿ ਮਰਿ ਜੰਮੈ ਜਨਮੁ ਗਵਾਈ ॥ ਗੁਰਮੁਖਿ ਨਾਮਿ ਰਤੇ ਸੁਖੁ ਪਾਇਆ ਸਹਜੇ ਸਾਚਿ ਸਮਾਈ ਹੇ ॥੩॥ ਧੰਧੈ ਧਾਵਤੁ ਮਨੁ ਭਇਆ ਮਨੁਰਾ ॥ ਫਿਰਿ ਹੋਵੈ ਕੰਚਨੁ ਭੋਟੈ ਗੁਰੁ ਪੁਰਾ ॥ ਆਪੇ ਬਖਸਿ ਲਏ ਸੁਖੁ ਪਾਏ ਪੂਰੈ ਸਬਦਿ ਮਿਲਾਈ ਹੇ ॥੪॥ ਦੁਰਮਤਿ ਝੁਠੀ ਬੁਰੀ ਬੁਰਿਆਰਿ ॥ ਅਉਗਣਿਆਰੀ ਅਉਗਣਿਆਰਿ ॥ ਕਚੀ ਮਤਿ ਫੀਕਾ ਮੁਖਿ ਬੋਲੈ ਦੁਰਮਤਿ ਨਾਮੁ ਨ ਪਾਈ ਹੇ ॥੫॥ ਅਉਗਣਿਆਰੀ ਕੰਤ ਨ ਭਾਵੈ ॥ ਮਨ ਕੀ ਜੁਠੀ ਜੁਠੁ ਕਮਾਵੈ ॥ ਪਿਰ ਕਾ ਸਾਉ ਨ ਜਾਣੈ ਮੂਰਖਿ ਬਿਨੁ ਗੁਰ ਬੂਝ ਨ ਪਾਈ ਹੇ ॥੬॥ ਦੁਰਮਤਿ ਖੋਟੀ ਖੋਟੁ ਕਮਾਵੈ ॥ ਸੀਗਾਰੁ ਕਰੇ ਪਿਰ ਖਸਮ ਨ ਭਾਵੈ ॥ ਗੁਣਵੰਤੀ ਸਦਾ ਪਿਰੁ ਰਾਵੈ ਸਤਿਗੁਰਿ ਮੇਲਿ ਮਿਲਾਈ ਹੇ ॥੭॥ ਆਪੇ ਹੁਕਮੁ ਕਰੇ ਸਭੁ ਵੇਖੈ ॥ ਇਕਨਾ ਬਖਸਿ ਲਏ ਧੁਰਿ ਲੇਖੈ ॥ ਅਨਦਿਨੁ ਨਾਮਿ ਰਤੇ ਸਚੁ ਪਾਇਆ ਆਪੇ ਮੇਲਿ ਮਿਲਾਈ ਹੇ ॥੮॥ ਹਉਮੈ ਧਾਤੁ ਮੋਹ ਰਸਿ ਲਾਈ ॥ ਗੁਰਮੁਖਿ ਲਿਵ ਸਾਚੀ ਸਹਜਿ ਸਮਾਈ ॥ ਆਪੇ ਮੇਲੈ ਆਪੇ ਕਰਿ ਵੇਖੈ ਬਿਨੁ ਸਤਿਗੁਰ ਬੂਝ ਨ ਪਾਈ ਹੇ ॥੯॥

manmukj ninda kar kar viguṭa.
antar lobh bha-uke yis kuṭa.
yamkal tis kaḍe na chjode anṭ ga-i-a pachhuṭa-i he. ॥8॥
sache sabad̐ sachi paṭ jo-i.
bin nave mukat̐ na pave ko-i.
bin satgur ko na-o na pa-e parabh esi banat̐ bana-i he. ॥9॥
ik siDh saDhik bajuṭ vichari.
ik ajinis nam rate nirankari.
yis no ap mila-e so buyhe bhagat̐ bha-e bha-o ya-i he. ॥10॥
isnan dan karaji naji buyheh.
ik manu-a mar mane si-o luyheh.
sache sabad̐ rate ik rangi sache sabad̐ mila-i he. ॥11॥
ape sirye de vadi-a-i.
ape bhane de-e mila-i.
ape nadar kare man vasi-a mere parabh i-o furma-i he. ॥12॥
satgur seveh se yan sache.
manmukj sev na yanan kache.
ape karta kar kar vekje yi-o bhave ti-o la-i he. ॥13॥
yug yug sacha eko data.
pure bhag gur sabad̐ pachhata.
sabad̐ mile se vichhurje naji nadri sahy mila-i he. ॥14॥
ha-ume ma-i-a mel kama-i-a.
mar mar yameh duya bha-i-a.
bin satgur seve mukat̐ na jo-i man dekjhu liv la-i he. ॥15॥
yo tis bhave so-i karsi.

Página 1047

aphu jo-a na kichh josi.
Nanak nam mile vadi-a-i dar sache paṭ pa-i he. ॥16॥3॥
maru mehla 3.
yo a-i-a so sabh ko yasi.
duye bha-e baDha yam fasi.
satgur rakje se yan ubre sache sach sama-i he. ॥1॥
ape karta kar kar vekje.
yis no nadar kare so-i yan lekje.
gurmukj gi-an tis sabh kichh suyhe agi-ani anDh kama-i he. ॥2॥
manmukj sahsa buyh na pa-i.
mar mar yamme yanam gava-i.
gurmukj nam rate sukj pa-i-a sehye sach sama-i he. ॥3॥
DhanDhe Dhavat̐ man bha-i-a manura.
fir jove kanchan bhete gur pura.
ape bakjas la-e sukj pa-e pure sabad̐ mila-i he. ॥4॥
durmat̐ yhuthi buri buri-ar.
a-ugani-ari a-ugani-ar.
kachi mat̐ fika mukj bole durmat̐ nam na pa-i he. ॥5॥
a-ugani-ari kant̐ na bhave.
man ki yuthi yuth kamave.
pir ka sa-o na yane murakj bin gur buyh na pa-i he. ॥6॥
durmat̐ kjoti kjot kamave.
sigar kare pir kjasam na bhave.
gunvanti sada pir rave satgur mel mila-i he. ॥7॥
ape juk’m kare sabh vekje.
ikna bakjas la-e Dhur lekje.
an-din nam rate sach pa-i-a ape mel mila-i he. ॥8॥
ha-ume Dhaṭ moh ras la-i.
gurmukj liv sachi sahy sama-i.
ape mele ape kar vekje bin satgur buyh na pa-i he. ॥9॥

El ególatra calumnia a Dios y es destruido, pues en su interior ladra el perro de la avaricia.
A ese ser *Yama* lo agarra firmemente y, lleno de arrepentimiento, se va de este mundo. (8)
A través de la Palabra Verdadera, uno es honrado en verdad, sí, sin el Nombre, no hay nadie que esté emancipado, y sin el *Guru* Verdadero, nadie encuentra el Nombre, pues tal es la Voluntad de Dios. (9)
Hay buscadores y adeptos que dan un inmenso espacio en su mente a Dios, mientras que hay otros que están imbuidos siempre en el Nombre del Ser Absoluto y Sin Forma. Sí, a quien sea que Dios, por Sí Mismo encuentra, ese ser logra conocer Su Misterio y a través de la Amorosa Adoración de Dios se libera de sus miedos. (10)
Uno se sabe limpiar muy bien y hacer muchas caridades, pero no tiene conocimiento; otro lucha tenazmente y logra controlar su mente, y de manera sencilla se funde en la Palabra Verdadera, y se une con Dios. (11)
El Señor, por Sí Mismo, crea y bendice con Gloria, y de Sí Mismo nos une en Su Ser por Su Voluntad. Así entra Él en la mente, por Gracia, oh, esto es lo que mi Señor proclama. (12)
Los que sirven al *Guru* Verdadero, son los seres Reales, sí, los ególatras falsos no saben cómo servirlo.
El Señor por Sí Mismo crea todo y observa todo, atrayéndolo así como es Su Voluntad. (13)
Hay sólo un Señor Benévolo, época tras época y cuando nuestro destino es Perfecto, uno Lo conoce a través de la Palabra del *Guru*. Aquél que se une con Dios, a través de la Palabra, no es separado más, pero es por Su Gracia que uno Lo encuentra de forma espontánea. (14)
A través del ego, uno se llena en el mundo de la basura de *Maya*, y va y viene aferrado al otro, de aquí que no sea Emancipado sin servir al *Guru* Verdadero, oh mente, medita en esto y ve. (15)
Sí, sólo ocurre lo que está en la Voluntad del Señor. **P. 1047.**
Por sí mismo uno no puede hacer nada y nunca podrá. Es a través del Nombre del Señor que uno es bendecido con Gloria y honrado en la Corte Verdadera. (16-3)

Maru, Mejl *Guru* Amar Das, Tercer Canal Divino.

El que vino debe partir y el que está apegado al otro es atrapado en el dogal de *Yama*.
Sí, aquél a quien el *Guru* Verdadero salva, nada hasta la otra orilla, y a través de la Verdad, se inmerge en el Uno Verdadero. (1)
El Señor Creador crea todo de Sí Mismo y después lo observa. Sí, sólo es tomado en cuenta por Él, aquél sobre quien reside Su Gracia, y el que ha logrado la Sabiduría, por la Gracia del *Guru*, conoce todo, mientras que el ignorante realiza actos oscuros. (2)
El arrogante Manmukj es cínico y no entiende, El muere na y otra vez, sólo para reencarnar, su vida la desperdicia de manera inútil. El *Gurmukj* está imbuido en el *Naam*, el Nombre del Señor, ahí encuentra la Paz, fundiéndose de manera intuitiva con el Señor Verdadero. (3)
En desbandada e involucrada en numerosos conflictos mundanos, la mente se oxida, pero cuando se encuentra con el *Guru* Perfecto, es transmutada en oro otra vez; el Señor lo perdona, así obtiene el Éxtasis y encuentra a Dios a través de la Palabra Perfecta del *Shabd*. (4)
La novia de mente falsa permanece desaprobada, sin mérito alguno, ella comete error tras error. Su mente es inestable, recita lo insípido y con una mente falsa, no logra obtener el Nombre. (5)
La novia sin Virtud no es amada por su Señor, sí, tiene la mente impura y vive en el vicio, pues sin conocer el Sabor de Su Esposo, la tonta no entiende nada sin el *Guru*. (6)
Sí, tiene una mente viciosa y se hace daño a sí misma. Ella se arregla y se adorna, pero su Esposo no la ama. La novia virtuosa goza siempre de su Señor y se une a Él, por la Gracia del *Guru* Verdadero. (7)
El Señor Mismo comanda todo y lo observa, a algunos los perdona de acuerdo a Su Eterno Escrito, así viven ellos imbuidos en el Nombre y logran al Uno Verdadero, sí, el Señor, por Sí Mismo los une Consigo Mismo. (8)
El ego hace a la mente correr por todas partes y ser apegada, pero aquél que en verdad está entonado en Dios, por la Gracia del *Guru*, se inmerge en el Equilibrio. Sí, el Señor, desde Sí Mismo, une, conserva y lo observa todo, pero nadie llega a saber esto sin el *Guru*. (9)

ਇਕਿ ਸਬਦੁ ਵੀਚਾਰਿ ਸਦਾ ਜਨ ਜਾਗੇ ॥ ਇਕਿ ਮਾਇਆ ਮੋਹਿ ਸੋਇ ਰਹੇ ਅਭਾਗੇ ॥ ਆਪੇ ਕਰੇ ਕਰਾਏ ਆਪੇ ਹੋਰੁ ਕਰਣਾ ਕਿਛੁ ਨ ਜਾਈ ਹੇ ॥੧੦॥ ਕਾਲੁ ਮਾਰਿ ਗੁਰ ਸਬਦਿ ਨਿਵਾਰੇ ॥ ਹਰਿ ਕਾ ਨਾਮੁ ਰਖੈ ਉਰ ਧਾਰੈ ॥ ਸਤਿਗੁਰ ਸੇਵਾ ਤੇ ਸੁਖੁ ਪਾਇਆ ਹਰਿ ਕੈ ਨਾਮਿ ਸਮਾਈ ਹੇ ॥੧੧॥ ਦੂਜੈ ਭਾਇ ਫਿਰੈ ਦੇਵਾਨੀ ॥ ਮਾਇਆ ਮੋਹਿ ਦੁਖ ਮਾਹਿ ਸਮਾਨੀ ॥ ਬਹੁਤੇ ਭੇਖ ਕਰੈ ਨਹ ਪਾਏ ਬਿਨੁ ਸਤਿਗੁਰ ਸੁਖੁ ਨ ਪਾਈ ਹੇ ॥੧੨॥ ਕਿਸ ਨੋ ਕਹੀਐ ਜਾ ਆਪਿ ਕਰਾਏ ॥ ਜਿਤੁ ਭਾਵੈ ਤਿਤੁ ਰਾਹਿ ਚਲਾਏ ॥ ਆਪੇ ਮਿਹਰਵਾਨੁ ਸੁਖਦਾਤਾ ਜਿਉ ਭਾਵੈ ਤਿਵੈ ਚਲਾਈ ਹੇ ॥੧੩॥ ਆਪੇ ਕਰਤਾ ਆਪੇ ਭੁਗਤਾ ॥ ਆਪੇ ਸੰਜਮੁ ਆਪੇ ਜੁਗਤਾ ॥ ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ ਜਿਸ ਦਾ ਹਕਮੁ ਨ ਮੋਟਿਆ ਜਾਈ ਹੇ ॥੧੪॥ ਸੋ ਵਡਭਾਗੀ ਜਿਨੀ ਏਕੋ ਜਾਤਾ

॥ ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ ॥ ਇਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਕ੍ਰਮੁ ਭਉ ਜਾਈ ਹੇ ॥੧੫॥ ਗੁਰਮੁਖਿ ਹਰਿ ਜੀਉ ਏਕੋ ਜਾਤਾ ॥ ਅੰਤਰਿ ਨਾਮੁ ਸਬਦਿ ਪਛਾਤਾ ॥ ਜਿਸੁ ਤੂ ਦੇਹਿ ਸੋਈ ਜਨੁ ਪਾਏ ਨਾਨਕ ਨਾਮਿ ਵਡਾਈ ਹੇ ॥੧੬॥੪॥ ਮਾਰੂ ਮਹਲਾ ੩ ॥ ਸਚੁ ਸਾਲਾਹੀ ਗਹਿਰ ਗੰਭੀਰੈ ॥ ਸਭੁ ਜਗੁ ਹੈ ਤਿਸ ਹੀ ਕੈ ਚੀਰੈ ॥ ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੁਖ ਨਿਵਾਸੀ ਹੇ ॥੧॥ ਸਚਾ ਸਾਹਿਬੁ ਸਚੀ ਨਾਈ ॥ ਗੁਰ ਪਰਸਾਦੀ ਮੰਨਿ ਵਸਾਈ ॥ ਆਪੇ ਆਇ ਵਸਿਆ ਘਟ ਅੰਤਰਿ ਤੂਟੀ ਜਮ ਕੀ ਫਾਸੀ ਹੇ ॥੨॥ ਕਿਸੁ ਸੇਵੀ ਤੈ ਕਿਸੁ ਸਾਲਾਹੀ ॥ ਸਤਿਗੁਰੁ ਸੇਵੀ ਸਬਦਿ ਸਾਲਾਹੀ ॥ ਸਚੈ ਸਬਦਿ ਸਦਾ ਮਤਿ ਉਤਮ ਅੰਤਰਿ ਕਮਲੁ ਪ੍ਰਗਾਸੀ ਹੇ ॥੩॥ ਦੇਹੀ ਕਾਚੀ ਕਾਗਦ ਮਿਕਦਾਰਾ ॥ ਬੁੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ ॥ ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥ ਸਚਾ ਚਉਂਕਾ ਸੁਰਤਿ ਕੀ ਕਾਰਾ ॥ ਹਰਿ ਨਾਮੁ ਭੋਜਨੁ ਸਚੁ ਆਧਾਰਾ ॥ ਸਦਾ ਤ੍ਰਿਪਤਿ ਪਵਿਤੁ ਹੈ ਪਾਵਨੁ ਜਿਤੁ ਘਟਿ ਹਰਿ ਨਾਮੁ ਨਿਵਾਸੀ ਹੇ ॥੫॥ ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ ॥ ਹਰਿ ਗੁਣ ਗਾਵਹਿ ਅਨਦਿਨੁ ਜਾਗੇ ॥ ਸਾਚਾ ਸੁਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ ॥੬॥ ਹਰਿ ਨਾਮੁ ਚੇਤਾ ਅਵਰੁ ਨ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥ ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ ॥੭॥ ਭ੍ਰਮਿ ਭ੍ਰਮਿ ਜੋਨੀ ਫਿਰਿ ਫਿਰਿ ਆਇਆ ॥ ਆਪਿ ਭੁਲਾ ਜਾ ਖਸਮਿ ਭੁਲਾਇਆ ॥ ਹਰਿ ਜੀਉ ਮਿਲੈ ਤਾ ਗੁਰ–ਮੁਖਿ ਬੂਝੈ ਚੀਨੈ ਸਬਦੁ ਅਬਿਨਾਸੀ ਹੇ ॥੮॥ ਕਾਮਿ ਕ੍ਰੋਧਿ ਭੇਰੇ ਹਮ ਅਪਰਾਧੀ ॥ ਕਿਆ ਮੁਹੁ ਲੈ ਬੋਲਹ ਨਾ ਹਮ ਗੁਣ ਨ ਸੇਵਾ ਸਾਧੀ ॥ ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ ॥੯॥ ਨਾ ਕੋਈ ਕਰੇ ਨ ਕਰਣੈ ਜੋਗਾ ॥ ਆਪੇ ਕਰਹਿ ਕਰਾਵਹਿ ਸੁ ਹੋਇਗਾ ॥ ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੦॥ ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ ॥ ਹਰਿ ਸਾਚੇ ਸੋਤੀ ਵਣਜੁ ਵਾਪਾਰਾ ॥ ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ ॥੧੧॥

ik sabad vicjar sada yan yage.
ik ma-i-a mohi so-e raje abhage.
ape kare kara-e ape jor karna kichhu na ya-i he. ||10||
kal mar gur sabad nivare.
jar ka nam rakje ur Dhare.
satgur seva te sukj pa-i-a jar ke nam sama-i he. ||11||
duye bha-e fire devani.
ma-i-a mohi dukj maji samani.
bajute bhekj kare nah pa-e bin satgur sukj na pa-i he. ||12||
kis no kaji-e ya ap kara-e.
yit bhave tit raji chala-e.
ape mijarvan sukj-data yi-o bhave tive chala-i he. ||13||
ape karta ape bhugta.
ape sanyam ape yugta.
ape nirmal mijarvan maDhusudan yis da juk’m na meti-a ya-i he. ||14||
se vadbhagi yini eko yata.

Página 1048

ghat ghat vas raji-a yagyivan data.
ik the gupat pargat he ape gurmukj bharam bha-o ya-i he. ||15||
gurmukj jar yi-o eko yata.
antar nam sabad pachhata.
yis tu deh so-i yan pa-e Nanak nam vada-i he. ||16||4||
maru mehla 3.
sach salaji gajir gambjire.
sabh yag he tis hi ke chire.
sabh ghat bjogve sada din rati ape sukj nivasi he. ||1||
sacha sajob sachi na-i.
gur parsadi man vasa-i.
ape a-e vasi-a ghat antar tuti yam ki fasi he. ||2||
kis sevi te kis salaji.
satgur sevi sabad salaji.
sache sabad sada mat utam antar kamal pargasi he. ||3||
dei kachi kagad mikdara.
bund pave binse dhajat na lage bara.
kanchan ka-i-a gurmukj buyhe yis antar nam nivasi he. ||4||
sacha cha-uka surat ki kara.
jar nam bjoyan sach aDhara.
sada taripat pavitar he pavan yit ghat jar nam nivasi he. ||5||
ha-o tin balijari yo sache lage.
jar gun gavaji an-din yage.
sacha sukj sada tin antar rasna jar ras rasi he. ||6||
jar nam cheta avar na puya.
eko sevi avar na duya.
pure gur sabh sach dikja-i-a sache nam nivasi he. ||7||
bharam bharam yoni fir fir a-i-a.
ap bhula ya kjasam bhula-i-a.
jar yi-o mile ta gurmukj buyhe chine sabad abjinasi he. ||8||
kam kroDh bhare jam apraDhi.
ki-a muhu le bolah na jam gun na seva saDhi.
dubde patjar mel lehu tum ape sach nam abjinasi he. ||9||
na ko-i kare na karne yoga.
ape karaji karaveh so jo-iga.
ape bakjas lehi sukj pa-e sad hi nam nivasi he. ||10||
ih tan Dharti sabad biy apara.
jar sache seti vane vapara.
sach Dhan yammi-a tot na ave antar nam nivasi he. ||11||

Algunos hay que están despiertos, meditando en la Palabra, otros están apegados a *Maya*, y esos desafortunados se encuentran siempre dormidos.

Sí, el Señor es Él Mismo, el Creador y la Causa, y nadie más puede hacer nada. (10)

A través de la Palabra del *Guru* uno se sobrepone a la muerte y eleva el Nombre del Señor en su corazón. Sí, a través del Servicio del Verdadero *Guru*, logra el Éxtasis y se inmerge en el Nombre del Señor. (11)

Apegado al otro, el mundo vaga enloquecido, y engañado por *Maya*, su corazón sufre, pues aunque usa una infinidad de túnicas, no logra nada, sí, sin el *Guru* uno no encuentra la Paz. (12)

A quién culpar cuando Dios Mismo hace todo como es Su Voluntad. Él conduce todo de esa manera; Él Mismo es el Benefactor y el Dador de Éxtasis y así como es Su Voluntad así son los seres humanos conducidos. (13)

Él Mismo es el Creador Absoluto, Él Mismo es quien goza de Su Creación, Él Mismo está Desapegado y también Apegado. Él Mismo es Inmaculado y Compasivo, el Amante del Néctar; el *Jukam* de su Comando no puede ser borrado. (14)

Sólo tienen buena fortuna, quienes conocen al Uno Solo.

Él habita en todos los corazones, el Gran Dador, Señor de toda vida. Él es Manifiesto y No Manifiesto al mismo tiempo, y aquél sobre quien se posa la Gracia del *Guru*, es liberado de todo miedo y duda. (15)

Por la Gracia del *Guru*, uno conoce a su Único Dios, y en su interior reside el Nombre, revelado a través de la Palabra. Sólo estará bendecido, aquél a quien Tú bendices, oh Dios, sí, a través del Nombre uno se gana esa Gloria. (16-4)

Maru, Mejl *Guru Amar Das*, Tercer Canal Divino.

Alabo a mi Verdadero e Insondable Dios, pues el mundo entero está bajo la influencia del Poder de nadie más que de Él. Él es Quien goza en los corazones y habita siempre en Paz. (1)

Verdad es el Maestro, Verdad es Su Nombre y es por la Gracia del *Guru* que uno Lo eleva en la mente.

Sí, Él por Sí Mismo viene a habitar en mi corazón y soy liberado del dogal de la muerte. (2)

¿A Quien podré alabar y servir?, al *Guru* Verdadero y cantaré la Palabra de Su *Shabd*.

A través de la Palabra Verdadera, la mente es iluminada para siempre y el loto de mi corazón florece. (3)

El cuerpo es inestable como el papel y si una gota de agua cae sobre él, mira, se destruye sin tardanza. Pero aquél que conoce, por la Gracia del *Guru*, y en su interior vive el Nombre, su ser brilla como el oro. (4)

Pura y sin mancha está su cocina, permanece marcada por la huella de una Conciencia despierta y se alimenta a sí mismo del Nombre del Señor; lo principal en su vida es la Verdad de Dios. Está saciado para siempre y es puro y santificado, aquél en cuyo corazón vive el Nombre del Señor. (5)

Oh, ofrezco mi ser en sacrificio a aquél que dedique su vida a la Verdad, que recite la Alabanza del Señor y se conserve siempre despierto. Mira, en su interior reside la Verdadera Paz y su boca está compenetrada en la Esencia del Señor. (6)

Elevo en mi mente sólo el Nombre el Señor, sí, no alabo a nada ni a nadie más.

Habito sólo en el Único Dios, en nadie más.

El *Guru* Perfecto me ha revelado toda la Verdad y así habito en el Nombre Verdadero. (7)

He vagado por miles de nacimientos y muertes, habiendo sido desviado del Sendero por nadie más que por mi Señor. Sí, si el Señor se reúne conmigo, la Verdad me será revelada por la Gracia del *Guru*, y así conoceré la Palabra Eterna. (8)

Yo, un malhechor, estoy totalmente atrapado en la lujuria y en el enojo.

¿Con qué cara puedo entonces recitar algo, oh Dios, cuando no Te he servido y me encuentro sin ninguna Virtud? Oh Señor, deja que esta piedra que se hunde, sea salvada por Tu Misericordia. Tu Nombre es Eterno y siempre Verdadero. (9)

No, nadie puede hacer nada excepto mi Señor Creador y lo que sea que Él haga o mande que se haga, sólo eso va a suceder. Si Él, por Sí Mismo, decide perdonar a alguien, ese ser será bendecido con Éxtasis y vivirá para siempre en el Nombre. (10)

Si este cuerpo es la tierra y la Palabra Infinita la semilla, entonces uno tiene tratos con el Mismo Señor Verdadero, pues dentro de uno germina el grano de la Verdad en gran abundancia y en uno habita el Nombre. (11)

ਹਰਿ ਜੀਉ ਅਵਗਣਿਆਰੇ ਨੋ ਗੁਣ ਕੀਜੈ ॥ ਆਪੇ ਬਖਸਿ ਲੈਹਿ ਨਾਮੁ ਦੀਜੈ ॥ ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੋ ॥੧੨॥ ਅੰਤਰਿ ਹਰਿ ਧਨੁ ਸਮਝ ਨ ਹੋਈ ॥ ਗੁਰ ਪਰਸਾਦੀ ਬੂਝੈ ਕੋਈ ॥ ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੋ ॥੧੩॥ ਅਨਲ ਵਾਉ ਭਰਮਿ

ਭੁਲਾਈ ॥ ਮਾਇਆ ਮੋਹਿ ਸੁਧਿ ਨ ਕਾਈ ॥ ਮਨ-ਮੁਖ ਅੰਧੇ ਕਿਛੁ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੋ ॥੧੪॥ ਮਨਮੁਖ ਹਉਮੈ ਮਾਇਆ ਸੂਤੋ ॥ ਅਪਣਾ ਘਰੁ ਨ ਸਮਾਲਹਿ ਅੰਤਿ ਵਿਗੁਤੋ ॥ ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੋ ॥੧੫॥ ਆਪੇ ਕਰਤੈ ਕਾਰ ਕਰਾਈ ॥ ਆਪੇ ਗੁਰਮੁਖਿ ਦੇਇ ਬੁਝਾਈ ॥ ਨਾਨਕ ਨਾਮਿ ਰਤੇ ਮਨੁ ਨਿਰਮਲੁ ਨਾਮੋ ਨਾਮਿ ਨਿਵਾਸੀ ਹੋ ॥੧੬॥੫॥ ਮਾਰੂ ਮਹਲਾ ੩ ॥ ਏਕੋ ਸੇਵੀ ਸਦਾ ਥਿਰੁ ਸਾਚਾ ॥ ਦੂਜੈ ਲਾਗਾ ਸਭੁ ਜਗੁ ਕਾਚਾ ॥ ਗੁਰਮਤੀ ਸਦਾ ਸਚੁ ਸਾਲਾਹੀ ਸਾਚੇ ਹੀ ਸਾਚਿ ਪਤੀਜੈ ਹੋ ॥੧॥ ਤੇਰੇ ਗੁਣ ਬਹੁਤੇ ਮੈ ਏਕੁ ਨ ਜਾਤਾ ॥ ਆਪੇ ਲਾਇ ਲਏ ਜਗਜੀਵਨੁ ਦਾਤਾ ॥ ਆਪੇ ਬਖਸੇ ਦੇ ਵਡਿਆਈ ਗੁਰਮਤਿ ਇਹੁ ਮਨੁ ਭੀਜੈ ਹੋ ॥੨॥ ਮਾਇਆ ਲਹਰਿ ਸਬਦਿ ਨਿਵਾਰੀ ॥ ਇਹੁ ਮਨੁ ਨਿਰਮਲੁ ਹਉਮੈ ਮਾਰੀ ॥ ਸਹਜੇ ਗੁਣ ਗਾਵੈ ਰੰਗਿ ਰਾਤਾ ਰਸਨਾ ਰਾਮੁ ਰਵੀਜੈ ਹੋ ॥੩॥ ਮੇਰੀ ਮੇਰੀ ਕਰਤ ਵਿਗਾਣੀ ॥ ਮਨਮੁਖਿ ਨ ਬੂਝੈ ਫਿਰੈ ਇਆਣੀ ॥ ਜਮਕਾਲੁ ਘਤੀ ਮੁਹਤੁ ਨਿਹਾਲੈ ਅਨਦਿਨੁ ਆਰਜਾ ਛੀਜੈ ਹੋ ॥੪॥ ਅੰਤਰਿ ਲੋਭੁ ਕਰੈ ਨਹੀ ਬੂਝੈ ॥ ਸਿਰ ਉਪਰਿ ਜਮਕਾਲੁ ਨ ਸੂਝੈ ॥ ਐਥੈ ਕਮਾਣਾ ਸੁ ਅਗੈ ਆਇਆ ਅੰਤਕਾਲਿ ਕਿਆ ਕੀਜੈ ਹੋ ॥੫॥ ਜੋ ਸਚਿ ਲਾਗੇ ਤਿਨ ਸਾਚੀ ਸੋਇ ॥ ਦੂਜੈ ਲਾਗੇ ਮਨਮੁਖਿ ਰੋਇ ॥ ਦੁਹਾ ਸਿਰਿਆ ਕਾ ਖਸਮੁ ਹੈ ਆਪੇ ਆਪੇ ਗੁਣ ਮਹਿ ਭੀਜੈ ਹੋ ॥੬॥ ਗੁਰ ਕੈ ਸਬਦਿ ਸਦਾ ਜਨੁ ਸੋਹੈ ॥ ਨਾਮ ਰਸਾਇਣਿ ਇਹੁ ਮਨੁ ਮੋਹੈ ॥ ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੋ ॥੭॥ ਸਭਨਾ ਵਿਚਿ ਵਰਤੈ ਇਕੁ ਸੋਈ ॥ ਗੁਰ ਪਰਸਾਦੀ ਪਰਗਟੁ ਹੋਈ ॥ ਹਉਮੈ ਮਾਰਿ ਸਦਾ ਸੁਖੁ ਪਾਇਆ ਨਾਇ ਸਾਚੈ ਅੰਮ੍ਰਿਤੁ ਪੀਜੈ ਹੋ ॥੮॥ ਕਿਲਬਿਖ ਦੂਖ ਨਿਵਾਰਣਹਾਰਾ ॥ ਗੁਰਮੁਖਿ ਸੋਵਿਆ ਸਬਦਿ ਵੀਚਾਰਾ ॥ ਸਭੁ ਕਿਛੁ ਆਪੇ ਆਪਿ ਵਰਤੈ ਗੁਰਮੁਖਿ ਤਨੁ ਮਨੁ ਭੀਜੈ ਹੋ ॥੯॥ ਮਾਇਆ ਅਗਨਿ ਜਲੈ ਸੰਸਾਰੇ ॥ ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥ ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮੁ ਲੀਜੈ ਹੋ ॥੧੦॥ ਇੰਦ੍ਰ ਇੰਦ੍ਰਾਸਣਿ ਬੈਠੇ ਜਮ ਕਾ ਭਉ ਪਾਵਹਿ ॥ ਜਮੁ ਨ ਛੋਡੈ ਬਹੁ ਕਰਮ ਕਮਾਵਹਿ ॥ ਸਤਿਗੁਰੁ ਭੇਟੈ ਤਾ ਮੁਕਤਿ ਪਾਈਐ ਹਰਿ ਹਰਿ ਰਸਨਾ ਪੀਜੈ ਹੋ ॥੧੧॥ ਮਨਮੁਖਿ ਅੰਤਰਿ ਭਗਤਿ ਨ ਹੋਈ ॥ ਗੁਰਮੁਖਿ ਭਗਤਿ ਸਾਂਤਿ ਸੁਖੁ ਹੋਈ ॥ ਪਵਿਤ੍ਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰੁ ਭੀਜੈ ਹੋ ॥੧੨॥

jar yi-o avgani-are no gun kiye.
ape bakjas lehi nam diye.
gurmukj jove so pat pa-e ikaṭ nam nivasi he. ||12||
antar jar Dhan same na jo-i.
gur parsadi buyhe ko-i.
gurmukj jove so Dhan pa-e sad hi nam nivasi he. ||13||
anal va-o bharam bhula-i.

Página 1049

ma-i-a mohi suDh na ka-i.
manmukj anDhe kichhu na suyhe gurmat nam pargasi he. ||14||
manmukj ja-ume ma-i-a sute.
apna ghar na samaleh ant vigute.
par ninda karaji bajo chinta yale dukje dukj nivasi he. ||15||
ape karte kar kara-i.
ape gurmukj de-e buyha-i.
Nanak nam rate man nirmal name nam nivasi he. ||16||5||
maru mehla 3.
eko sevi sada thir sacha.
duye laga sabh yag kacha.
gurmati sada sach salaji sache hi sach patiyee he. ||1||
tere gun bajute me ek na yata.
ape la-e la-e yagyivan data.
ape bakjse de vadi-a-i gurmat ih man bjiye he. ||2||
ma-i-a lajar sabad nivari.
ih man nirmal ja-ume mari.
sehye gun gave rang rata rasna ram raviye he. ||3||
meri meri karat vihani.
manmukj na buyhe fire i-ani.
yamkal gharji muhat nihale an-din ariya chhiye he. ||4||
antar lobh kare naji buyhe.
sir upar yamkal na suyhe.
ethe kamana so age a-i-a antkal ki-a kiye he. ||5||
yo sach lage tin sachi so-e.
duye lage manmukj ro-e.
duha siri-a ka kjasam he ape ape gun meh bjiye he. ||6||
gur ke sabad sada yan sohe.
nam rasa-in ih man mohe.
ma-i-a moh mel patang na lage gurmati jar nam bjiye he. ||7||
sabhna vich varte ik so-i.
gur parsadi pargat jo-i.
ha-ume mar sada sukj pa-i-a na-e sache amrit piye he. ||8||
kilbikj dukj nivaranjara.
gurmukj sevi-a sabad vichara.
sabh kichh ape ap varte gurmukj tan man bjiye he. ||9||
ma-i-a agan yale sansare.
gurmukj nivare sabad vichare.
antar saṅt sada sukj pa-i-a gurmati nam liye he. ||10||
indar indarasan bethe yam ka bha-o pavaji.
yam na chjode bajo karam kamaveh.
satgur bhetee ta mukat pa-i-e jar jar rasna piye he. ||11||
manmukj antar bhagat na jo-i.
gurmukj bhagat saṅt sukj jo-i.
pavitar pavan sada he bani gurmat antar bjiye he. ||12||

Oh Dios, bendíceme con la Virtud a mí, que soy un malhechor; perdóname y bendíceme con Tu Nombre. Sí, aquél que tiene la Conciencia de Dios, es en Verdad honrado y vive en el Nombre del Único Dios. (12)

Las Riquezas del Señor están en nosotros, pero eso no lo sabemos, extraordinario es aquél que sabe esto por la Gracia del *Guru*. Sí, quien se vuelve *Gurmukj*, logra esa Riqueza y vive para siempre en el *Naam*. (13)

El fuego de la ansiedad y los vientos del deseo les fluyen con furia, ellos viven siempre perdidos en la duda.

P. 1049.

En el amor y apego a *Maya*, no logran ningún entendimiento. Sí, los ególatras *Manmukjs* están ciegos, pero a través de la Sabiduría del *Guru*, el *Naam* es revelado gloriosamente. (14)

Los *Manmukj* están dormidos, debido al ego y a la *Maya*. Sí, ellos son destruidos, pues no tienen su vista puesta en su hogar interno y así calumnian a otros, se queman en el fuego de las preocupaciones y en forma permanente viven siempre en dolor. (15)

El Señor Creador hace por sí Mismo lo que es Su Naturaleza, pero uno logra el conocimiento sólo si toma conciencia de Dios. Dice *Nanak*, los que están imbuidos en el Nombre, tienen sus mentes puras y habitan siempre en el Nombre. (16-5)

Maru, Mejl *Guru Amar Das*, Tercer Canal Divino.

Sirve sólo a Tu Único Señor, Quien es Eternamente Verdad. El mundo apegado a otro, es ilusorio y falso. A través de la Palabra de *Guru*, uno alaba siempre al Uno Verdadero, sí, sólo el que vive en la Verdad está complacido con la Verdad. (1)

Los Virtuosos son muchos, oh Dios, pero yo no conozco ni uno. Eres Tú, Quien me une Contigo, oh Vida de toda vida. Eres Tú, Quien perdona y bendice con Gloria, mi mente está imbuida en la Sabiduría del *Guru*. (2)

Ahora me deslizo sobre la ola de *Maya* y, bendecido con la Palabra del *Guru*, mi mente se ha vuelto Pura y me he liberado de la idea del yo soy. En total Equilibrio canto Tu Alabanza, embebido en Tu Amor, oh Dios, y mis labios recitan Tu Nombre. (3)

El ególatra pasa sus días diciendo esto es mío, es mío. Desde que nace hasta que muere, vaga en total ignorancia y el emisario de la muerte lo observa a cada momento mientras sus días se acaban y su vida se desgasta. (4)

Uno vive en la avaricia sin saber ni ver a la muerte rondar sobre su cabeza. Mira, lo que sea que uno hace aquí, eso será con lo que se confronte en el más allá y, habiéndosele acabado sus días, ya no podrá hacer nada. (5)

Verdadera es la reputación de aquéllos que dedican su vida a la Verdad. Sí, los ególatras, que están apegados al otro, sufren y se acongojan al final. Oh, nuestro Señor es el Maestro de ambos fines y es con el virtuoso con quien está complacido. (6)

Uno se ve Bello, adornado con la Palabra del *Guru*, sí, con la Esencia del Nombre la mente está intoxicada, y uno deja de mancharse con el coqueteo de *Maya*, pues es a través del *Guru* que la mente permanece complacida con el Nombre del Señor. (7)

El Único Señor trabaja en medio de todo y es por la Gracia del *Guru*, que se vuelve el Uno Manifiesto. Sí, aquél que conquista su ego, vive en Éxtasis y bebe del Néctar a través del Nombre Verdadero. (8)

El Señor nos libera de nuestro dolor y de los efectos de nuestros errores, sí, es por la Gracia del *Guru* que uno medita en la Palabra y así sirve a Dios. Escucha, pues el Señor Mismo, lo hace todo, y por la Gracia del *Guru*, nuestro cuerpo y nuestra mente se llenan de Dios. (9)

El mundo se consume en el fuego de *Maya*; sólo meditando en la Palabra ese fuego puede ser sofocado en el ser que tiene la Conciencia de Dios, entonces su interior queda en Paz, vive en Éxtasis y a través de la Palabra del *Guru* recita por siempre el Nombre. (10)

Aun los *Indras* sentados en sus tronos viven con el temor de la muerte, hacen muchas maniobras, pero *Yama* no se quita de encima. (11)

Sí, cuando uno se encuentra con el *Guru* Verdadero, es Emancipado, pues con nuestra boca nos embebemos con la Esencia del Señor. (11)

La mente del ególatra no adora a Dios, pero los Seres Conscientes de Dios están en Éxtasis y en Paz. Oh, Pura y Santificada es siempre la palabra de aquél que está impregnado en su interior de la Sabiduría del *Guru*. (12)

ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥ ਤ੍ਰੈ ਗੁਣ

ਬਧਕ ਮੁਕਤਿ ਨਿਰਾਰੀ ॥ ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ ॥੧੩॥ ਬੇਦ ਪੜਹਿ ਹਰਿ ਨਾਮੁ ਨ ਬੁਝਹਿ ॥ ਮਾਇਆ ਕਾਰਣਿ ਪਤਿ ਪਤਿ ਲੁਝਹਿ ॥ ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥ ਬੇਦ ਬਾਦ ਸਭਿ ਆਖਿ ਵਖਾਣਹਿ ॥ ਨ ਅੰਤਰੁ ਭੀਜੈ ਨ ਸਬਦੁ ਪਛਾਣਹਿ ॥ ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥ ਆਪੇ ਸਾਚਾ ਏਕੋ ਸੋਈ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥ ਨਾਨਕ ਨਾਮਿ ਰਤੇ ਮਨੁ ਸਾਚਾ ਸਚੇ ਸਚੁ ਰਵੀਜੈ ਹੇ ॥੧੬॥੬॥ ਮਾਰੂ ਮਹਲਾ ੩ ॥ ਸਚੈ ਸਚਾ ਤਖਤੁ ਰਚਾਇਆ ॥ ਨਿਜ ਘਰਿ ਵਸਿਆ ਤਿਥੈ ਮੋਹੁ ਨ ਮਾਇਆ ॥ ਸਦ ਹੀ ਸਾਚੁ ਵਸਿਆ ਘਟ ਅੰਤਰਿ ਗੁਰਮੁਖਿ ਕਰਣੀ ਸਾਰੀ ਹੇ ॥੧॥ ਸਚਾ ਸਉਦਾ ਸਚੁ ਵਾਪਾਰਾ ॥ ਨ ਤਿਥੈ ਭਰਮੁ ਨ ਦੂਜਾ ਪਸਾਰਾ ॥ ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ ॥੨॥ ਸਚੈ ਲਾਏ ਸੇ ਜਨ ਲਾਗੇ ॥ ਅੰਤਰਿ ਸਬਦੁ ਮਸਤਕਿ ਵਡਭਾਗੇ ॥ ਸਚੈ ਸਬਦਿ ਸਦਾ ਗੁਣ ਗਾਵਹਿ ਸਬਦਿ ਰਤੇ ਵੀਚਾਰੀ ਹੇ ॥੩॥ ਸਚੇ ਸਚਾ ਸਚੁ ਸਾਲਾਹੀ ॥ ਏਕੋ ਵੇਖਾ ਦੂਜਾ ਨਾਹੀ ॥ ਗੁਰਮਤਿ ਉਚੈ ਊਚੀ ਪਉਤੀ ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥ ਮਾਇਆ ਮੋਹੁ ਸਬਦਿ ਜਲਾਇਆ ॥ ਸਚੁ ਮਨਿ ਵਸਿਆ ਜਾ ਤੁਪੁ ਭਾਇਆ ॥ ਸਚੇ ਕੀ ਸਭ ਸਚੀ ਕਰਣੀ ਹਉਮੈ ਤਿਖਾ ਨਿਵਾਰੀ ਹੇ ॥੫॥ ਮਾਇਆ ਮੋਹੁ ਸਭੁ ਆਪੇ ਕੀਨਾ ॥ ਗੁਰਮੁਖਿ ਵਿਰਲੈ ਕਿਨ ਹੀ ਚੀਨਾ ॥ ਗੁਰਮੁਖਿ ਹੋਵੈ ਸੁ ਸਚੁ ਕਮਾਵੈ ਸਾਚੀ ਕਰਣੀ ਸਾਰੀ ਹੇ ॥੬॥ ਕਾਰ ਕਮਾਈ ਜੇ ਮੇਰੇ ਪ੍ਰਭ ਭਾਈ ॥ ਹਉਮੈ ਤ੍ਰਿਸਨਾ ਸਬਦਿ ਬੁਝਾਈ ॥ ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ ਨਿਵਾਰੀ ਹੇ ॥੭॥ ਸਚਿ ਲਗੇ ਤਿਨ ਸਭੁ ਕਿਛੁ ਭਾਵੈ ॥ ਸਚੈ ਸਬਦੇ ਸਚਿ ਸੁਹਾਵੈ ॥ ਐਥੈ ਸਾਚੇ ਸੇ ਦਰਿ ਸਾਚੇ ਨਦਰੀ ਨਦਰਿ ਸਵਾਰੀ ਹੇ ॥੮॥ ਬਿਨੁ ਸਾਚੇ ਜੇ ਦੂਜੈ ਲਾਇਆ ॥ ਮਾਇਆ ਮੋਹ ਦੁਖ ਸਬਾਇਆ ॥ ਬਿਨੁ ਗੁਰ ਦੁਖੁ ਸੁਖੁ ਜਾਪੈ ਨਾਹੀ ਮਾਇਆ ਮੋਹ ਦੁਖੁ ਭਾਰੀ ਹੇ ॥੯॥ ਸਾਚਾ ਸਬਦੁ ਜਿਨਾ ਮਨਿ ਭਾਇਆ ॥ ਪੂਰਬਿ ਲਿਖਿਆ ਤਿਨੀ ਕਮਾਇਆ ॥ ਸਚੇ ਸੇਵਹਿ ਸਚੁ ਧਿਆਵਹਿ ਸਚਿ ਰਤੇ ਵੀਚਾਰੀ ਹੇ ॥੧੦॥ ਗੁਰ ਕੀ ਸੇਵਾ ਮੀਠੀ ਲਾਗੀ ॥ ਅਨਦਿਨੁ ਸੂਖ ਸਹਜ ਸਮਾਧੀ ॥ ਹਰਿ ਹਰਿ ਕਰਤਿਆ ਮਨੁ ਨਿਰਮਲੁ ਹੋਆ ਗੁਰ ਕੀ ਸੇਵ ਪਿਆਰੀ ਹੇ ॥੧੧॥ ਸੇ ਜਨ ਸੁਖੀਏ ਸਤਿਗੁਰਿ ਸਚੇ ਲਾਏ ॥ ਆਪੇ ਭਾਣੈ ਆਪਿ ਮਿਲਾਏ ॥ ਸਤਿਗੁਰਿ ਰਾਖੇ ਸੇ ਜਨ ਉਬਰੇ

ਹੋਰ ਮਾਇਆ ਮੋਹ ਖੁਆਰੀ ਹੇ ॥੧੨॥ ਗੁਰਮੁਖਿ ਸਾਚਾ ਸਬਦਿ ਪਛਾਤਾ ॥ ਨਾ ਤਿਸੁ ਕੂਟੰਬੁ ਨਾ ਤਿਸੁ ਮਾਤਾ ॥ ਏਕੋ ਏਕੁ ਰਵਿਆ ਸਭ ਅੰਤਰਿ ਸਭਨਾ ਜੀਆ ਕਾ ਆਧਾਰੀ ਹੇ ॥੧੩॥ ਹਉਮੈ ਮੇਰਾ ਦੂਜਾ ਭਾਇਆ ॥ ਕਿਛੁ ਨ ਚਲੈ ਧੁਰਿ ਖਸਮਿ ਲਿਖਿ ਪਾਇਆ ॥ ਗੁਰ ਸਾਚੇ ਤੇ ਸਾਚੁ ਕਮਾਵਹਿ ਸਾਚੈ ਦੂਖ ਨਿਵਾਰੀ ਹੇ ॥੧੪॥

barahma bisan majes vichari.
tare gun baDhak mukat nirari.

Página 1050

gurmukj gi-an eko he yaṭa an-din nam raviye he. ||13|| bed parjeh jar nam na buyheh. ma-i-a karan parh parh luyheh. antar mel agi-ani anDha ki-o kar duṭar tariye he. ||14|| bed bad sabh akj vakaneh. na antar bjiye na sabad pachhaneh. punn pap sabh bed driṛi-a-i-a gurmukj amriṭ piye he. ||15|| ape sacha eko so-i. tis bin duya avar na ko-i. Nanak nam raṭe man sacha sacho sach raviye he. ||16||6|| maru mehla 3. sache sacha takjaṭ racha-i-a. niy ghar vasi-a tiṭhe moh na ma-i-a. sad hi sach vasi-a ghaṭ antar gurmukj karni sari he. ||1|| sacha sa-uda sach vapara. na tiṭhe bharam na duya pasara. sacha Dhan kjaṭi-a kade toṭ na ave buyhe ko vichari he. ||2|| sache la-e se yan lage. antar sabad mastak vadbhage. sache sabad sada gun gavaji sabad raṭe vichari he. ||3|| sacho sacha sach salaji. eko vekja duya naji. gurmat ucho uchi pa-orji gi-an raṭan ja-ume mari he. ||4|| ma-i-a moh sabad yala-i-a. sach man vasi-a ya tuDh bha-i-a. sache ki sabh sachi karni ja-ume tikja nivari he. ||5|| ma-i-a moh sabh ape kina. gurmukj virle kin hi china. gurmukj jove so sach kamave sachi karni sari he. ||6|| kar kama-i yo mere parabh bha-i. ha-ume tarisna sabad buyha-i. gurmat sad hi antar siṭal ja-ume mar nivari he. ||7|| sach lage tin sabh kichh bhave. sache sabde sach suhave. ethe sache se dar sache nadri nadar savari he. ||8|| bin sache yo duye la-i-a. ma-i-a moh dukj saba-i-a. bin gur dukj sukj yape naji ma-i-a moh dukj bhari he. ||9|| sacha sabad yina man bha-i-a. purab likji-a tini kama-i-a. sacho seveh sach Dhi-avaji sach raṭe vichari he. ||10|| gur ki seva miṭhi lagi. an-din sukj sahy samaDhi. jar jar karti-a man nirmal jo-a gur ki sev pi-ari he. ||11|| se yan sukji-e saṭgur sache la-e. ape bhane ap mila-e. saṭgur rakje se yan ubre jor ma-i-a moh kju-ari he. ||12||

Página 1051

gurmukj sacha sabad pachhata. na tis kutamb na tis mata. eko ek ravi-a sabh antar sabhna yi-a ka aDhari he. ||13|| ha-ume mera duya bha-i-a. kichh na chale Dhur kjasam likj pa-i-a. gur sache te sach kamaveh sache dukj nivari he. ||14||

He puesto mis pensamientos en *Brahma*, *Vishnu* y *Shiva*, pero aun ellos están atados a los tres modos y así la Emancipación no está en su destino.

El *Gurmukj* conoce la Sabiduría Espiritual del Señor, día y noche el canta el *Naam*, el Santo Nombre del Señor. (13)

Podrá leer lo *Vedas*, pero no toma Conciencia del Nombre del Señor y siendo engañado por *Maya*, lee sólo para crear conflictos. Sí, aquél en cuyo interior está el cochambre del error, oh, ¿cómo puede ese ciego e ignorante, ir a través de ese mar innavegable de las existencias? (14)

Muchos discursan sobre los diferentes puntos de vista acerca de los *Vedas*, pero en su interior no están empapados en Dios y no conocen la Palabra. Los *Vedas* hablan sólo de virtudes y de vicios, pero el *Gurmukj*, busca el Néctar de Dios. (15)

Hay sólo un Dios Verdadero, no hay nada sin Él, dice *Nanak*, quien está imbuido en el Nombre, su mente es pura y recita sólo lo que es Verdad. (16-6)

Maru, Mejl *Guru* Ram Das, Tercer Canal Divino.

El Señor Verdadero ha establecido Su Verdadero Trono, sí, Él habita en nuestro ser, en donde no hay ni apegos ni *Maya*. Aquí, en nuestro corazón, Él habita siempre y puros se vuelven los actos del ser Consciente en Dios. (1)

La Verdad es su Mercancía, la Verdad es su Comercio, en él no hay ni duda, ni trato con el otro, y así gana la Riqueza Inexhausta de la Verdad, pero sólo aquél que medita en esto lo puede conocer. (2)

Sólo se dedica a la Verdad aquél que es guiado por Dios, cuyo Destino es Grandioso, y en cuyo interior está la Palabra. A través de la Palabra Verdadera, él canta las Alabanzas del Señor, se conserva imbuido en la Palabra y medita en Ella. (3)

Uno debería alabar sólo al Señor Verdadero, ver al Uno Solo y a nadie más.

La Sabiduría del *Guru* es la Escalera para alcanzar la Sabiduría Celestial y es a través de la Joya de la Sabiduría que uno se libera de su ego negativo. (4)

A través de la Palabra uno quema y consume el amor a *Maya*, pero cuando tal es la Voluntad del Señor, la mente de uno ama la Verdad. Sí, todo lo que el hombre verdadero hace es Verdad, pues él conquista el hambre del ególatra. (5)

Es Dios quien creó tanto a *Maya* como al apego, pero extraordinario es el ser Consciente en Dios que tiene este conocimiento. Sí, tal ser practica la Verdad, y ve, sus actos son puros y verdaderos. (6)

Él hace las acciones que complacen a mi Dios, y a través de la Palabra, quema en su ser el sentido del ego y el deseo ardiente en su interior. Instruido en la Sabiduría del *Guru*, su interior permanece fresco, pues él se sobrepone a su idea del “yo soy”. (7)

Aquéllos que están dedicados a la Verdad, les complace todo lo que Dios hace, ellos se ven Bellos a través de la Verdad, siendo bendecidos con la Palabra Verdadera.

Sí, aquéllos que son verdaderos aquí, también son verdaderos en la Puerta del Señor, y son bendecidos por la Mirada de Gracia del Señor. (8)

Aquél que vive atado al otro y no a la Verdad de Dios, tiene dolor por todas partes, estando apegado a la ilusión y sin el *Guru* no se imagina lo que en verdad es el dolor y el placer y vive atrapado en el dolor que le causa el enamoramiento a *Maya*. (9)

Aquéllos que a través de su mente están complacidos con la Palabra Verdadera, practican lo que estaba escrito para ellos por Dios, así sirven y contemplan al Uno Verdadero y están imbuidos en la Verdad de Dios. (10)

El Servicio del *Guru* les es dulce y se encuentran en Éxtasis, envueltos en el Trance del Equilibrio. Recitando el Nombre de Dios, su mente se purifica y al dedicarse al Servicio del *Guru* Lo aman cada vez más y más. (11)

Aquéllos a quienes el *Guru* Verdadero ata a la Verdad de Dios viven en Éxtasis.

Tal es la Voluntad de Dios y así se encuentran con su Señor. Sí, aquéllos a quienes el *Guru* Verdadero protege son Emancipados y los demás son destruidos por el amor a *Maya*. (12)

P. 1051.

El *Gurmukj* toma Conciencia de la Palabra Verdadera del *Shabd*, no tiene ni familia ni madre, el Único Señor prevalece en todos los corazones y, en el núcleo de todo, es el Soporte de toda vida. (13)

Aquél que ama su ego y la idea del otro, no se lleva nada al más allá, pues tal es la Voluntad del Señor. Sí, quien sea que practique la Verdad, instruido por el *Guru* Verdadero, es liberado de sus aflicciones por el Uno Verdadero. (14)

ਜਾ ਤੂ ਦੇਹਿ ਸਦਾ ਸੁਖੁ ਪਾਏ ॥ ਸਾਚੈ ਸਬਦੇ ਸਾਚੁ ਕਮਾਏ ॥ ਅੰਦਰੁ ਸਾਚਾ ਮਨੁ ਤਨੁ ਸਾਚਾ ਭਗਤਿ ਭਰੇ ਭੰਡਾਰੀ ਹੇ ॥੧੫॥ ਆਪੇ ਵੇਖੈ ਹੁਕਮਿ ਚਲਾਏ ॥ ਅਪਣਾ ਭਾਣਾ ਆਪਿ ਕਰਾਏ ॥ ਨਾਨਕ ਨਾਮਿ ਰਤੇ ਬੈਰਾਗੀ ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੨॥ ਮਾਰੂ ਮਹਲਾ ੩ ॥ ਆਪੇ ਆਪੁ ਉਪਾਇ ਉਪੰਨਾ ॥ ਸਭ ਮਹਿ ਵਰਤੈ ਏਕੁ ਪਰਛੰਨਾ ॥ ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥੧॥ ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥ ਸਿਰਿ ਸਿਰਿ ਧੰਧੈ ਆਪੇ ਲਾਏ ॥ ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥ ਆਵਾ ਗਉਣੁ ਹੈ ਸੰਸਾਰਾ ॥ ਮਾਇਆ ਮੋਹੁ ਬਹੁ ਚਿਤੈ ਬਿਕਾਰਾ ॥ ਬਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥ ਇਕਿ ਮੁਲਿ ਲਗੇ ਓਨੀ ਸੁਖੁ ਪਾਇਆ ॥ ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥ ਅੰਮ੍ਰਿਤੁ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤੁ ਬਾਤਾ ਹੇ ॥੪॥ ਹਮ ਗੁਣ ਨਾਹੀ ਕਿਆ ਬੋਲਹੁ ਬੋਲ ॥ ਤੂ ਸਭਨਾ ਦੇਖਹਿ ਤੋਲਹਿ ਤੋਲ ॥ ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥੫॥ ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ ॥ ਅਵਗਣ ਛੋਡਿ ਗੁਣ ਮਾਹਿ ਸਮਾਏ ॥ ਗੁਣ ਮਹਿ ਏਕੋ ਨਿਰਮਲੁ ਸਾਚਾ ਗੁਰੁ ਕੈ ਸਬਦਿ ਪਛਾਤਾ ਹੇ ॥੬॥ ਜਹ ਦੇਖਾ ਤਹ ਏਕੋ ਸੋਈ ॥ ਦੂਜੀ ਦੁਰ-ਮਤਿ ਸਬਦੇ ਖੋਈ ॥ ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥੭॥ ਕਾਇਆ ਕਮਲੁ ਹੈ ਕੁਮਲਾਣਾ ॥ ਮਨਮੁਖੁ ਸਬਦੁ ਨ ਬੂਝੈ ਇਆਣਾ ॥ ਗੁਰੁ ਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥ ਕੋਟ ਗਹੀ ਕੇ ਪਾਪ ਨਿਵਾਰੇ ॥ ਸਦਾ ਹਰਿ ਜੀਉ ਰਾਖੇ ਉਰ ਧਾਰੇ ॥ ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥੯॥ ਮਨਮੁਖੁ ਗਿਆਨੁ ਕਥੇ ਨ ਹੋਈ ॥ ਫਿਰਿ ਫਿਰਿ ਆਵੈ ਠਉਰੁ ਨ ਕੋਈ ॥ ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥ ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ ॥ ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ ॥ ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੈ ਸੁਖਦਾਤਾ ਹੇ

॥੧੧॥ ਜਹ ਦੇਖਾ ਤੂ ਸਭਨੀ ਥਾਈ ॥ ਪੂਰੈ ਗੁਰਿ ਸਭ ਸੋਈ ਪਾਈ ॥ ਨਾਮੇ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥੧੨॥ ਨਾਮੇ ਰਾਤਾ ਪਵਿਤੁ ਸਰੀਰਾ ॥ ਬਿਨੁ ਨਾਵੈ ਡੁਬਿ ਮੁਏ ਬਿਨੁ ਨੀਰਾ ॥ ਆਵਹਿ ਜਾਵਹਿ ਨਾਮੁ ਨਹੀ ਬੂਝਹਿ ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥ ਪੂਰੈ ਸਤਿਗੁਰਿ ਬੂਝ ਬੁਝਾਈ ॥ ਵਿਣੁ ਨਾਵੈ ਮੁਕਤਿ ਕਿਨੈ ਨ ਪਾਈ ॥ ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥੧੪॥ ਕਾਇਆ ਨਗਰੁ ਢਹੈ ਢਹਿ ਢੇਰੀ ॥ ਬਿਨੁ ਸਬਦੈ ਚੁਕੈ ਨਹੀ ਢੇਰੀ ॥ ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥ ਜਿਸ ਨੇ ਨਦਰਿ ਕਰੇ ਸੋ ਪਾਏ ॥ ਸਾਚਾ ਸਬਦੁ ਵਸੈ ਮਨਿ ਆਏ ॥ ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥

ya tu deh sadā sukḯ pa-e.
sachē sabdē sach kama-e.
andar sachā man ṭan sachā bhagaṭ bhare bhandari he. ॥15॥
ape vekjē juk’ m chala-e.
apna bhāna ap kara-e.
Nanak nam raṭe beragi man ṭan rasna nam savari he. ॥16॥7॥
maru mehla 3.
ape ap upa-e upanna.
sabh meh varte ek parchhanna.
sabhna sar kare yagyivan yin apna ap pachhata he. ॥1॥
yin barahma bisan majes upa-e.
sir sir DhanDhe ape la-e.
yis bhave tis ape mele yin gurmukḯ eko yaṭa he. ॥2॥
ava ga-on he sansara.
ma-i-a moh bajo chite bikara.
thir sachā salaji sad hi yin gur ka sabad pachhata he. ॥3॥
ik mul lage oni sukḯ pa-i-a.
dali lage ṭini yanam gava-i-a.
amrit fal ṭin yan ka-o lage yo boleh amrit baṭa he. ॥4॥
ham gun naji ki-a bolah bol.
tu sabhna dekjeh toleh tol.
yi-o bhave ti-o rakjaji rahna gurmukḯ eko yaṭa he. ॥5॥
ya tuDh bhāna ta sachi kare la-e.
avgan chjod gun maji sama-e.
gun meh eko nirmal sachā gur ke sabad pachhata he. ॥6॥
yah dekja ṭah eko so-i.
duyi durmat sabde kjo-i.
ekas meh parabḥ ek samana apne rang sad raṭa he. ॥7॥
ka-i-a kamal he kumlaṇa.
manmukḯ sabad na buyhe i-ana.
gur parsadi ka-i-a kjoye pa-e yagyivan data he. ॥8॥
kot gaji ke pap nivare.
sada jar yi-o rakje ur Dhare.
yo ichhe so-i fal pa-e yi-o rang meithe raṭa he. ॥9॥
manmukḯ gi-an kathe na jo-i.
fir fir ave tha-ur na ko-i.
gurmukḯ gi-an sada salaje yug yug eko yaṭa he. ॥10॥
manmukḯ kar kare sabḥ dukḯ saba-e.
antar sabad naji ki-o dar ya-e.
gurmukḯ sabad vase man sachā sad seve sukḯ-data he. ॥11॥

Página 1052

yah dekja tu sabhni tha-i.
pure gur sabḥ soyhi pa-i.
namo nam Dhi-a-i-e sada sad ih man name raṭa he. ॥12॥
name raṭa pavit sarira.
bin nave dub mu-e bin nira.
avaji yaveh nam naji buyheh ikna gurmukḯ sabad pachhata he. ॥13॥
pure satgur buyh buyha-i.
vin nave mukat kine na pa-i.
name nam mile vadi-a-i sahy raje rang raṭa he. ॥14॥
ka-i-a nagar dhaje dheh dheri.
bin sabde chuke naji feri.
sach salaje sach samave yin gurmukḯ eko yaṭa he. ॥15॥
yis no nadar kare so pa-e. sachā sabad vase man a-e.
Nanak nam raṭe nirankari dar sachē sach pachhata he. ॥16॥8॥

Oh Dios, cuando me bendices, estoy siempre en Éxtasis, practico la Verdad a través la Palabra Verdadera, pues en mi interior estás Tú, el Uno Verdadero, sí, mi mente y mi cuerpo se santifican y el Tesoro de mi corazón se desborda con Tu Devoción. (15)

El Señor Mismo lo observa todo y emite el Comando, sí, todo lo que es Su Voluntad, Él lo hace funcionar y quien sea que esté desapegado e imbuido en el Nombre, su cuerpo, su mente y su boca se encuentran embelesados con la Gracia del Señor. (16-7)

Maru, Mejl *Guru Amar Das*, Tercer Canal Divino.

El Señor de Sí Mismo se creó a Sí Mismo y mira, Él, el Uno, trabaja a través de todo, escondido en nuestro interior. Quien sea que se conozca a sí mismo, conoce también que Dios, la Vida de toda vida, es lo Principal en todo. (1)

Él, Quien creó a *Brahma*, *Vishnu* y *Shiva*, Él también los ata a todos y a cada uno a sus tareas y a quien sea que Él ame, lo une Él Mismo a Su Ser, sí, aquél que conoce al Uno Solo por la Gracia del *Guru*. (2)

¿Qué es este mundo? Este mundo es temporal.

En el interior uno se involucra con la ilusión y la mente de uno es saturada de pensamientos que conducen al error, pero aquél que realiza la Palabra del *Guru*, alaba siempre la Presencia Permanente de Dios. (3)

Los que echan sus raíces en Dios, viven siempre en Éxtasis, pero los que están apegados a las ramas desperdician su vida en vano. Sí, los que recitan la Palabra de Néctar dan el Fruto de ese Néctar. (4)

Oh Dios, no tenemos Mérito alguno, ¿qué podemos decirte?, pues Tú lo observas todo y pesas todo en Tu Balanza.

Por la Gracia del *Guru*, sé que así como es Tu Voluntad, así seré. (5)

Cuando tal es Tu Voluntad, Tú me atas a la Verdadera Tarea y así me deshago de mi maldad y me inmerjo en Tus Virtudes, pues eres el Único Ser Sin Mancha que vive en la Virtud, y es a través de la Palabra del *Guru* que eres revelado. (6)

Te veo sólo a Ti, mi Único Dios, a donde sea que volteo a ver, pues a través de la Palabra, me he quitado del sentido de la maldad y del otro. Y mira te veo a Ti, mi Único Señor, inmerso en Tu Singularidad, envuelto en Tu Amor. (7)

El Loto del cuerpo se marchita de seguro y aun así, el ególatra, ciego por su ignorancia, no realiza la Palabra. Si buscara en su interior, por la Gracia del *Guru*, encontraría que dentro de él, el Señor de toda Vida ha estado siempre. (8)

El Señor purga la fortaleza del cuerpo, capturada por los cinco enemigos a partir de errores y desviaciones de la mente y así uno enaltece al Señor, nuestro Amor, en el corazón.

Lo que sea que uno busca, lo encuentra y se conserva imbuido en el Amor de su Señor, así como la planta de la rubia en su color. (9)

El ególatra dice las Verdades pero él mismo no las entiende y así va y viene sin encontrar refugio. Pero el ser consciente en Dios, Sabio en la Alabanza del Señor, conoce al Uno, época tras época. (10)

El ególatra realiza los actos que lo conducen al dolor, pues no aprecia la Palabra en su interior y así, ¿cómo puede penetrar en el Estado de Dios? Si por la Gracia del *Guru*, el *Shabd* Verdadero habita profundo en la mente del *Gurmukj*, éste sirve para siempre al Señor Dador de Éxtasis. (11) **P. 1052.**

Oh Dios, donde sea que volteo a ver, ahí Te veo. Es a través del *Guru* Verdadero que puedo saberlo todo y vivir para siempre sólo en el Nombre del Señor e imbuir mi mente en Eso. (12)

Cuando uno está imbuido en el Nombre, es Santificado. Sí, sin el Nombre del Señor, uno se ahoga aún sin agua, va y viene sin realizar el Nombre, y mira, otros reconocen el Nombre por la Gracia del *Guru*. (13)

Es a través del *Guru* Perfecto que esta Verdad es revelada: sin el Nombre del Señor, uno no es liberado. Es a través de Su Nombre que uno es bendecido con Gloria y es imbuido en el Amor de Dios de forma totalmente espontánea. (14)

Sin la Palabra del *Guru* la ciudad del cuerpo se derrumba al final, las idas y venidas no cesan, pero aquél que alaba la Palabra Verdadera, se inmerge en el Ser Verdadero, sí, aquél que conoce al Uno Solo, por la Gracia del *Guru*. (15)

Aquél a quien el Señor bendice, obtiene al Uno Verdadero y en su interior es enaltecida la Palabra Verdadera. Dice *Nanak*, los que están imbuidos en el Nombre del Ser Sin Forma conocen al Uno Verdadero en la Puerta Verdadera. (16-8)

ਮਾਰੂ ਸੋਲਹੇ ੩ ॥ ਆਪੇ ਕਰਤਾ ਸਭੁ ਜਿਸੁ ਕਰਣਾ ॥ ਜੀਅ ਜੰਤ ਸਭਿ ਤੇਰੀ ਸਰਣਾ ॥ ਆਪੇ ਗੁਪਤੁ ਵਰਤੈ ਸਭ ਅੰਤਰਿ ਗੁਰ ਕੈ ਸਬਦਿ ਪਛਾਤਾ ਹੇ ॥੧॥ ਹਰਿ ਕੇ ਭਗਤਿ ਭਰੇ ਭੰਡਾਰਾ ॥ ਆਪੇ ਬਖਸੇ ਸਬਦਿ ਵੀਚ-ਾਰਾ ॥ ਜੋ ਤੁਧੁ ਭਾਵੈ ਸੋਈ ਕਰਸਹਿ ਸਚੇ ਸਿਉ ਮਨੁ ਰਾਤਾ ਹੇ ॥੨॥ ਆਪੇ ਹੀਰਾ ਰਤਨੁ ਅਮੋਲੇ ॥ ਆਪੇ ਨਦਰੀ ਤੋਲੇ ਤੋਲੇ ॥ ਜੀਅ ਜੰਤ ਸਭਿ ਸਰਣਿ ਤੁਮ-ਾਰੀ ਕਰਿ ਕਿਰਪਾ ਆਪਿ ਪਛਾਤਾ ਹੇ ॥੩॥ ਜਿਸ ਨੇ ਨਦਰਿ ਹੋਵੈ ਧੁਰਿ ਤੇਰੀ ॥ ਮਰੈ ਨ ਜੰਮੈ ਚੁਕੈ ਫੇਰੀ ॥ ਸਾਚੇ ਗੁਣ ਗਾਵੈ ਦਿਨੁ ਰਾਤੀ ਜੁਗਿ ਜੁਗਿ ਏਕੋ ਜਾਤਾ ਹੇ ॥੪॥ ਮਾਇਆ ਮੋਹਿ ਸਭੁ ਜਗਤੁ ਉਪਾਇਆ ॥ ਬ੍ਰਹਮਾ ਬਿਸਨੁ ਦੇਵ ਸਬਾਇਆ ॥ ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ ॥੫॥ ਪਾਪ ਪੁੰਨ ਵਰਤੈ ਸੰਸਾਰਾ ॥ ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥ ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥੬॥ ਕਿਰਤੁ ਨ ਕੋਈ ਮੋਟਣਹਾਰਾ ॥ ਗੁਰ ਕੈ ਸਬਦੇ ਮੋਖ ਦੁਆਰਾ ॥ ਪੂਰਬਿ ਲਿਖਿਆ ਸੋ ਫਲੁ ਪਾਇਆ ਜਿਨਿ ਆਪੁ ਮਾਰਿ ਪਛਾਤਾ ਹੇ ॥੭॥ ਮਾਇਆ ਮੋਹਿ ਹਰਿ ਸਿਉ ਚਿਤੁ ਨ ਲਾਗੈ ॥ ਦੂਜੈ ਭਾਇ ਘਣਾ ਦੁਖੁ ਆਗੈ ॥ ਮਨਮੁਖ ਭਰਮਿ ਭੁਲੇ ਭੋਖਧਾਰੀ ਅੰਤ ਕਾਲਿ ਪਛੁਤਾਤਾ ਹੇ ॥੮॥ ਹਰਿ ਕੈ ਭਾਣੈ ਹਰਿ ਗੁਣ ਗਾਏ ॥ ਸਭਿ ਕਿਲਬਿਖ ਕਾਟੇ ਦੁਖ ਸਬਾਏ ॥ ਹਰਿ ਨਿਰਮਲੁ ਨਿਰਮਲੁ ਹੈ ਬਾਣੀ ਹਰਿ ਸੇਤੀ ਮਨੁ ਰਾਤਾ ਹੇ ॥੯॥ ਜਿਸ ਨੇ ਨਦਰਿ ਕਰੇ ਸੋ ਗੁਣ ਨਿਧਿ ਪਾਏ ॥ ਹਉਮੈ ਮੇਰਾ ਠਾਕਿ ਰਹਾਏ ॥ ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖਿ ਵਿਰਲੀ ਜਾਤਾ ਹੇ ॥੧੦॥ ਮੇਰਾ ਪ੍ਰਭੁ ਨਿਰਮਲੁ ਅਤਿ ਅਪਾਰਾ ॥ ਆਪੇ ਮੇਲੈ ਗੁਰ ਸਬਦਿ

ਵੀਚਾਰਾ ॥ ਆਪੇ ਬਖਸੇ ਸਚੁ ਦ੍ਰਿਤਾਏ ਮਨੁ ਤਨੁ ਸਾਚੈ ਰਾਤਾ ਹੇ ॥੧੧॥ ਮਨੁ ਤਨੁ ਮੋਲਾ ਵਿਚਿ ਜੋਤਿ ਅਪਾਰਾ ॥ ਗੁਰਮਤਿ ਬੂਝੈ ਕਰਿ ਵੀਚਾਰਾ ॥ ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥੧੨॥ ਗੜ ਕਾਇਆ ਅੰਦਰਿ ਬਹੁ ਹਟ ਬਾਜਾਰਾ ॥ ਤਿਸੁ ਵਿਚਿ ਨਾਮੁ ਹੈ ਅਤਿ ਅਪਾਰਾ ॥ ਗੁਰ ਕੈ ਸਬਦਿ ਸਦਾ ਦਰਿ ਸੋਹੈ ਹਉਮੈ ਮਾਰਿ ਪਛਾਤਾ ਹੇ ॥੧੩॥ ਰਤਨੁ ਅਮੋਲਕੁ ਅਗਮ ਅਪਾਰਾ ॥ ਕੀਮਤਿ ਕਵਣੁ ਕਰੇ ਵੇਚਾਰਾ ॥ ਗੁਰ ਕੈ ਸਬਦੇ ਤੋਲਿ ਤੋਲਾਏ ਅੰਤਰਿ ਸਬਦਿ ਪਛ-ਾਤਾ ਹੇ ॥੧੪॥ ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ ॥ ਮਾਇਆ ਮੋਹੁ ਪਸਰਿਆ ਪਾਸਾਰਾ ॥ ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ ॥੧੫॥ ਆਪੇ ਕਰਤਾ ਕਰੇ ਕਰਾਏ ॥ ਸਚੀ ਬਾਣੀ ਸਚੁ ਦ੍ਰਿਤਾਏ ॥ ਨਾਨਕ ਨਾਮੁ ਮਿਲੈ ਵਡਿਆਈ ਜੁਗਿ ਜੁਗਿ ਏਕੋ ਜਾਤਾ ਹੇ ॥੧੬॥੯॥ ਮਾਰੂ ਮਹਲਾ ੩ ॥ ਸੋ ਸਚੁ ਸੇਵਿਹੁ ਸਿਰਜਣਹਾਰਾ ॥ ਸਬਦੇ ਦੁਖ ਨਿਵਾਰਣਹਾਰਾ ॥ ਅਗਮੁ ਅਗੋਚਰੁ ਕੀਮਤਿ ਨਹੀ ਪਾਈ ਆਪੇ ਅਗਮ ਅਥਾਹਾ ਹੇ ॥੧॥ ਆਪੇ ਸਚਾ ਸਚੁ ਵਰਤਾਏ ॥ ਇਕਿ ਜਨ ਸਾਚੈ ਆਪੇ ਲਾਏ ॥ ਸਾਚੇ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥੨॥

maru solhe 3.
ape karta sabh yis karna.
yi-a yant sabh teri sarna.
ape gupat varte sabh antar gur ke sabad pachhata he. ॥1॥
jar ke bhagat bhare bhandara.
ape bakjse sabad vichara.
yo tuDh bhave so-i karseh sache si-o man rata he. ॥2॥
ape hira ratan amolo.
ape nadri tole tolo.
yi-a yant sabh saran tumari kar kirpa ap pachhata he. ॥3॥
yis no nadar jove Dhur teri.
mare na yamme chuke feri.
sache gun gave din rati yug yug eko yata he. ॥4॥
ma-i-a mohi sabh yagat upa-i-a.
barahma bisan dev saba-i-a.
yo tuDh bhane se nam lage gi-an mati pachhata he. ॥5॥
pap punn varte sansara.
harakj sogh sabh dukj he bhara.
gurmukj jove so sukj pa-e yin gurmukj nam pachhata he. ॥6॥
kirat na ko-i metanjara.
gur ke sabde mokj du-ara.
purab likji-a so fal pa-i-a yin ap mar pachhata he. ॥7॥
ma-i-a mohi jar si-o chit na lage.
duye bha-e ghana dukj age.
manmukj bharam bhule bhekj-Dhari ant kal pachhutata he. ॥8॥
jar ke bhane jar gun ga-e.
sabh kilbikj kate dukj saba-e.
jar nirmal nirmal he bani jar seti man rata he. ॥9॥
yis no nadar kare so gun niDh pa-e.
ha-ume mera thak raja-e.
gun avgan ka eko data gurmukj virli yata he. ॥10॥
mera parabh nirmal at apara.
ape mele gur sabad vichara.

Página 1053

ape bakjse sach drirj-a-e man tan sache rata he. ॥11॥
man tan mela vich yot apara.
gurmat buyhe kar vichara.
ha-ume mar sada man nirmal rasna sev sukj-data he. ॥12॥
garh ka-i-a andar bajo jat beara.
tis vich nam he at apara.
gur ke sabad sada dar sohe ja-ume mar pachhata he. ॥13॥
ratan amolak agam apara.
kimat kavan kare vechara.
gur ke sabde tol tola-e antar sabad pachhata he. ॥14॥
simrit sastar bajut bithara. ma-i-a moh pasri-a pasara.
murakj parjeh sabad na buyheh gurmukj virle yata he. ॥15॥
ape karta kare kara-e.
sachi bani sach drirj-a-e.
Nanak nam mile vadi-a-i yug yug eko yata he. ॥16॥9॥
maru mehla 3.
so sach sevihi siryanjara.
sabde dukj nivaranjara.
agam agocjar kimat naji pa-i ape agam athaja he. ॥1॥
ape sacha sach varta-e.
ik yan sache ape la-e.
sacho seveh sach kamaveh name sach samaja he. ॥2॥

Maru Solje, Mejl *Guru* Amar Das, Tercer Canal Divino.

Oh Señor Creador, Tú de Ti Mismo, haces todo, las criaturas están bajo Tu Amparo; Tú actúas escondido en todo y eres revelado a través de la Palabra del *Guru*. (1)

Oh Dios, de Tu Tesoro se desborda Devoción y Tú Mismo nos bendices con la Contemplación de la Palabra. Haces lo que está en Tu Voluntad. Mi mente está imbuida en Ti, Uno Verdadero. (2)

Sí, Tú Mismo eres la Joya, el Diamante Invaluable y Tú Mismo Te evalúas a Ti Mismo con Tu Gracia y todos se amparan en Tu Refugio, es por Tu Gracia que uno Te logra conocer. (3)

Aquél sobre quien se posa Tu Gracia, oh Dios, no nace para morir, sus idas y venidas terminan, así canta Tu Alabanza, noche y día y Te logra conocer a Ti, el Uno Solo, época tras época. (4)

El mundo entero que ha sido creado está involucrado en el enamoramiento de *Maya*, aunque se trate de *Brahma*, *Vishnu*, o algún otro dios. Oh Dios, aquellos con quienes estás complacido, están dedicados a Tu Nombre y a través de Tu Sabiduría conferida, logran tener Tu Visión. (5)

El mundo está involucrado entre la virtud y el vicio, entre el placer y el dolor, lo que lo conduce al sufrimiento. Sólo el ser consciente en Dios, está en Éxtasis, pues concibe el Nombre por la Gracia del *Guru*. (6)

Nadie puede borrar el escrito de las acciones y es sólo a través e la Palabra del *Guru* que uno penetra por la Puerta de la Salvación. Sí, aquello que estaba escrito para nosotros por Dios, eso le ocurre a uno. Aquél que se conquista a sí mismo logra alcanzar el Conocimiento. (7)

En el amor a *Maya*, uno no se preocupa por Dios, sino que le agrada el otro y por consecuencia sufre aquí después. Sí, los ególatras se pierden en la duda, usando diferentes túnicas y al final se arrepienten. (8)

Si tal es la Voluntad del Señor, uno canta las Alabanzas del Señor y mira, así uno se libera de aflicciones y errores. A través de la Inmaculada Palabra del Dios Inmaculado, uno se funde en su Único Señor. (9)

Aquél sobre quien reside la Gracia de Dios, recibe a Dios como Bendición, el Tesoro de toda Virtud y así se libera de la idea del mí, del yo y de lo mío.

Sí, nuestro Único Señor nos bendice con Méritos y deméritos, pero extraordinario es aquél que entiende esto por la Gracia del *Guru*. (10)

Nuestro Dios es Infinito, es Inmaculado y cuando uno medita en la Palabra del *Shabd* del *Guru*, Él desde Sí Mismo, nos une en Su Ser. **P. 1053.**

Él nos perdona, nos hace apreciar la Verdad y nuestra mente y cuerpo se imbuyen en el Uno Verdadero. (11)

Aunque el cuerpo y la mente estén manchados, en nuestro interior está la Luz Infinita de Dios, pero sólo aquél que da lugar en su mente a esto, a través de la Sabiduría del *Guru*, logra el Conocimiento. Él logra controlar su ego, su mente queda sin mancha para siempre y sus labios sirven al Dios Dador de Éxtasis. (12)

En la fortaleza del cuerpo hay miles de calles y avenidas, sí, ahí se comercia con el Nombre Infinito de Dios, A través de la Palabra del *Guru* uno se ve Bello en la Puerta del Señor y sobreponiéndose a su ego logra alcanzar el Conocimiento. (13)

La Joya del Nombre no tiene Precio, es Insondable e Infinito, oh, ¿quien podría evaluarlo y darle precio?, dime. Es a través de la Palabra del *Guru* que uno evalúa lo que lleva, sí, a través de la Palabra uno reconoce al Señor en el interior. (14)

Los *Smritis* y los *Shastras* recitan miles de palabras, pero todas éstas abren un panorama muy vasto influenciado por *Maya* y por las pasiones. Por eso, los ignorantes las leen pero no las entienden ni las realizan, de aquí que sea extraordinaria la persona que logra el Conocimiento por la Gracia del *Guru*. (15)

El Señor Creador hace todo por Sí Mismo, es Él Quien nos hace apreciar la Palabra Verdadera, así somos bendecidos con la Gloria del Nombre y conocemos al Dios Único, época tras época. (16-9)

Maru, Mejl *Guru* Amar Das, Tercer Canal Divino.

Sirve al Verdadero Señor Creador, Quien te purga del dolor a través de la Palabra.

Él es Insondable e Imperceptible, uno no Lo puede evaluar, siendo Lo que es: Infinito y Trascendente. (1)

El Señor por Sí Mismo hace Su Verdad Manifiesta, por Sí Mismo me lleva hasta Su Verdad, ahí uno sirve y practica la Verdad y se inmerge en el Nombre del Ser Verdadero. (2)

ਧੁਰਿ ਭਗਤਾ ਮੇਲੇ ਆਪਿ ਮਿਲਾਏ ॥ ਸਚੀ ਭਗਤੀ ਆਪੇ ਲਾਏ ॥ ਸਾਚੀ ਬਾਣੀ ਸਦਾ ਗੁਣ ਗਾਵੈ ਇਸ ਜਨਮੈ ਕਾ ਲਾਹਾ ਹੇ ॥੩॥ ਗੁਰਮੁਖਿ ਵਣਜੁ ਕਰਹਿ ਪਰੁ ਆਪੁ ਪਛਾਣਹਿ ॥ ਏਕਸ ਬਿਨੁ ਕੇ ਅਵਰੁ ਨ ਜਾਣਹਿ ॥ ਸਚਾ ਸਾਹੁ ਸਚੇ ਵਣਜਾਰੇ ਪੁੰਜੀ ਨਾਮੁ ਵਸਾਹਾ ਹੇ ॥੪॥ ਆਪੇ ਸਾਜੇ ਸ੍ਰਿਸਟਿ ਉਪਾਏ ॥ ਵਿਰਲੇ ਕਉ ਗੁਰ ਸਬਦੁ ਬੁਝਾਏ ॥ ਸਤਿਗੁਰੁ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹਾ ਹੇ ॥੫॥ ਭੰਨੈ ਘੜੇ ਸਵਾਰੇ ਸਾਜੇ ॥ ਮਾਇਆ ਮੋਹਿ ਦੂਜੈ ਜੰਤ ਪਾਜੇ ॥ ਮਨਮੁਖ ਫਿਰਹਿ ਸਦਾ ਅੰਧੁ ਕਮਾਵਹਿ ਜਮ ਕਾ ਜੇਵਣਾ ਗਲਿ ਫਾਹਾ ਹੇ ॥੬॥ ਆਪੇ ਬੁਖਸੇ ਗੁਰ ਸੇਵਾ ਲਾਏ ॥ ਗੁਰਮਤੀ ਨਾਮੁ ਮੰਨਿ ਵਸਾਏ ॥ ਅਨਦਿਨੁ ਨਾਮੁ ਧਿਆਏ ਸਾਚਾ ਇਸ ਜਗੁ ਮਹਿ ਨਾਮੋ ਲਾਹਾ ਹੇ ॥੭॥ ਆਪੇ ਸਚਾ ਸਚੀ ਨਾਈ ॥ ਗੁਰਮੁਖਿ ਦੇਵੈ ਮੰਨਿ ਵਸਾਈ ॥ ਜਿਨ ਮੰਨਿ ਵਸਿਆ ਸੋ ਜਨ ਸੋਹਹਿ ਤਿਨ ਸਿਰਿ ਚੁਕਾ ਕਾਹਾ ਹੇ ॥੮॥ ਅਗਮ ਅਗੋਚਰੁ ਕੀਮਤਿ ਨਹੀ ਪਾਈ ॥ ਗੁਰ ਪਰਸਾਦੀ ਮੰਨਿ ਵਸਾਈ ॥ ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਨ ਮੰਗੈ ਤਾਹਾ ਹੇ ॥੯॥ ਬ੍ਰਹਮਾ ਬਿਸਨੁ ਰੁਦ੍ਰ ਤਿਸ ਕੀ ਸੇਵਾ ॥ ਅੰਤੁ ਨ ਪਾਵਹਿ ਅਲਖ ਅਭੇਵਾ ॥ ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ

ਅਲਖੁ ਲਖਾਹਾ ਹੇ ॥੧੦॥ ਪੂਰੈ ਸਤਿਗੁਰਿ ਸੋਝੀ ਪਾਈ ॥ ਏਕੋ ਨਾਮੁ ਮੰਨਿ ਵਸਾਈ ॥ ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ ॥੧੧॥ ਸੇਵਕ ਸੇਵਹਿ ਮੰਨਿ ਹੁਕਮੁ ਅਪਾਰਾ ॥ ਮਨਮੁਖ ਹੁਕਮੁ ਨ ਜਾਣਹਿ ਸਾਰਾ ॥ ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇਪਰਵਾਹਾ ਹੇ ॥੧੨॥ ਗੁਰ ਪਰਸਾਦੀ ਹੁਕਮੁ ਪਛਾਣੈ ॥ ਧਾਵਤੁ ਰਾਖੈ ਇਕਤੁ ਘਰਿ ਆਣੈ ॥ ਨਾਮੋ ਰਾਤਾ ਸਦਾ ਬੈਰਾਗੀ ਨਾਮੁ ਰੁਤਨੁ ਮੰਨਿ ਤਾਹਾ ਹੇ ॥੧੩॥ ਸਭ ਜਗੁ ਮਹਿ ਵਰਤੈ ਏਕੋ ਸੋਈ ॥ ਗੁਰ ਪਰਸਾਦੀ ਪਰਗਟੁ ਹੋਈ ॥ ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥੧੪॥ ਸਦਾ ਭਗਤ ਤੇਰੀ ਸਰਣਾਈ ॥ ਅਗਮ ਅਗੋਚਰੁ ਕੀ-ਮਤਿ ਨਹੀ ਪਾਈ ॥ ਜਿਉ ਤੁਧੁ ਭਾਵਹਿ ਤਿਉ ਤੂ ਰਾਖਹਿ ਗੁਰਮੁਖਿ ਨਾਮੁ ਧਿਆਹਾ ਹੇ ॥੧੫॥ ਸਦਾ ਸਦਾ ਤੇਰੇ ਗੁਣ ਗਾਵਾ ॥ ਸਚੇ ਸਾਹਿਬ ਤੇਰੈ ਮਨਿ ਭਾਵਾ ॥ ਨਾਨਕੁ ਸਾਚੁ ਕਹੈ ਬੇਨੰਤੀ ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥ ਮਾਰੂ ਮਹਲਾ ੩ ॥ ਸਤਿਗੁਰੁ ਸੇਵਨਿ ਸੇ ਵਡਭਾਗੀ ॥ ਅਨਦਿਨੁ ਸਾਚਿ ਨਾਮਿ ਲਿਵ ਲਾਗੀ ॥ ਸਦਾ ਸੁਖਦਾਤਾ ਰਵਿਆ ਘਟੁ ਅੰਤਰਿ ਸਬਦਿ ਸਚੈ ਓਮਾਹਾ ਹੇ ॥੧॥ ਨਦਰਿ ਕਰੇ ਤਾ ਗੁਰੁ ਮਿਲਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਹਰਿ ਮੰਨਿ ਵਸਿਆ ਸਦਾ ਸੁਖਦਾਤਾ ਸਬਦੇ ਮਨਿ ਓਮਾਹਾ ਹੇ ॥੨॥ ਕ੍ਰਿਪਾ ਕਰੇ ਤਾ ਮੇਲਿ ਮਿਲਾਏ ॥ ਹਉਮੈ ਮਮਤਾ ਸਬਦਿ ਜਲਾਏ ॥ ਸਦਾ ਮੁਕਤੁ ਰਹੈ ਇਕ ਰੰਗੀ ਨਾਹੀ ਕਿਸੈ ਨਾਲਿ ਕਾਹਾ ਹੇ ॥੩॥ ਬਿਨੁ ਸਤਿਗੁਰੁ ਸੇਵੇ ਘੋਰੁ ਅੰਧਾਰਾ ॥ ਬਿਨੁ ਸਬਦੈ ਕੋਇ ਨ ਪਾਵੈ ਪਾਰਾ ॥ ਜੋ ਸਬਦਿ ਰਾਤੇ ਮਹਾ ਬੈਰਾਗੀ ਸੋ ਸਚੁ ਸਬਦੇ ਲਾਹਾ ਹੇ ॥੪॥ ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ ॥ ਦੂਜਾ ਭਾਉ ਆਪਿ ਵਰਤਾਇਆ ॥ ਗੁਰਮੁਖਿ ਹੋਵੈ ਸੁ ਅਲਿਪਤੋ ਵਰਤੈ ਮਨਮੁਖ ਕਾ ਕਿਆ ਵੇਸਾਹਾ ਹੇ ॥੫॥

Dhur bhagta mele ap mila-e.
sachi bhagti ape la-e.
sachi baṁi saḁa gun gave is yanme ka laja he. ॥3॥
gurmukj vane karaji par ap pachhaneh.
ekas bin ko avar na yaneh.
sacha saju sache vanyare punyi nam visaja he. ॥4॥
ape see sarisat upa-e.
virle ka-o gur sabaḁ buyha-e.
satgur seveh se yan sache kate yam ka faja he. ॥5॥
bhanne gharje savare see.
ma-i-a mohi duye yant pee.
manmukj fireh saḁa anDh kamaveh yam ka yevrja gal faja he. ॥6॥
ape bakjse gur seva la-e.
gurmati nam man vasa-e.
an-din nam Dhi-a-e sacha is yag meh namo laja he. ॥7॥
ape sacha sachi na-i.
gurmukj deve man vasa-i.
yin man vasi-a se yan soheh tin sir chuka kaja he. ॥8॥
agam agocjar kimat naji pa-i.
gur parsadi man vasa-i.
saḁa sabaḁ salaji gundata lekja ko-e na mange taja he. ॥9॥
barahma bisan rudar tis ki seva.
ant na pavaji alakj abheva.
yin ka-o naḁar karaji tu apni gurmukj alakj lakjaja he. ॥10॥

Página 1054

pure satgur soyhi pa-i.
eko nam man vasa-i.
nam yapi te nam Dhi-a-i majal pa-e gun gaja he. ॥11॥
sevak seveh man juk’m apara.
manmukj juk’m na yaneh sara.
hukme manne jukme vadi-a-i jukme veparvaja he. ॥12॥
gur parsadi juk’m pachhane.
Dhavaṭ rakje ikat ghar ane.
name rata saḁa beragi nam ratan man taja he. ॥13॥
sabh yag meh varte eko so-i.
gur parsadi pargat jo-i.
sabad salajeh se yan nirmal niy ghar vasa taja he. ॥14॥
saḁa bhagaṭ teri sarna-i.
agam agocjar kimat naji pa-i.
yi-o tuDh bhaveh ti-o tu rakjaji gurmukj nam Dhi-aja he. ॥15॥
saḁa saḁa tere gun gava.
sache sajib tere man bhava.
Nanak sach kaje benanti sach devhu sach samaja he. ॥16॥1॥10॥
maru mehla 3.
satgur sevan se vadbhagi.
an-din sach nam liv lagi.
saḁa sukj-data ravi-a ghat antar sabaḁ sache omaja he. ॥1॥
naḁar kare ta guru mila-e.
jar ka nam man vasa-e.
jar man vasi-a saḁa sukj-data sabde man omaja he. ॥2॥
kirpa kare ta mel mila-e.
ha-ume mamta sabaḁ yala-e.
saḁa mukaṭ raje ik rangi naji kise nal kaja he. ॥3॥
bin satgur seve ghor anDhara.
bin sabde ko-e na pave para.
yo sabaḁ rate maja beragi so sach sabde laja he. ॥4॥
dukj sukj karte Dhur likj pa-i-a.
duya bha-o ap varta-i-a.
gurmukj jove so alipato varte manmukj ka ki-a vesaja he. ॥5॥

El Señor por Sí Mismo une a Sus Devotos en Su Ser, los ata Él Mismo a Su Devoción Verdadera, así, uno canta para siempre Su Alabanza a través de la Palabra y se gana para sí el Mérito del nacimiento humano. (3)

El ser onsciente en Dios, comercia también, pero al conocerse a sí mismo, no conoce a nadie más que al Único Dios. En este comercio el Mercader es el Señor Verdadero y le va vendiendo a cada uno de Su Devotos que le compran los Bienes del Señor. (4)

El Señor, por Sí Mismo crea y embellece a toda Su Creación, pero extraordinario es aquél a quien hace tomar Conciencia de la Palabra del *Guru*, sí, a quien sea que sirve al *Guru* Verdadero, las ataduras de *Maya* le son quitadas. (5)

El Señor por Sí Mismo crea, embellece y destruye, pero entregándose al amor de la ilusión, esa criatura se apega al otro. Sí, el ególatra vaga sin rumbo, actuando obscuramente y así *Yama* se agarra de su cuello. (6)

El Señor por Sí Mismo, perdona y si uno se dedica al Servicio del *Guru*, a través de la Sabiduría del Mismo, hace que uno aprecie el Nombre en la mente, contemple siempre el Nombre Verdadero y en este mundo obtenga la utilidad del Nombre. (7)

Siempre Verdadero es el Señor, siempre Verdadero es Su Nombre, es por Sí Mismo que implanta el Nombre en nuestra mente a través del *Guru*, pues quien sea que Lo alaba es embellecido con la Gracia y su cabeza no queda más atrapada en la discordia. (8)

Insondable e Imperceptible es Dios, nadie Lo puede evaluar, y es por la Gracia del *Guru* que uno lo eleva en la mente. A través de la Palabra uno Lo alaba siempre, al Dador de la Virtud; al hacerlo nadie nos pide rendir cuentas de nuestros actos. (9)

Brahma, Vishnu y Shiva, también sirven sólo a Dios.

Sí, nadie puede sondear al Misterioso e Insondable Señor.

A quien sea que bendices con Tu Gracia, ese ser se vuelve *Gurmukj*, y comprende lo Incomprensible.

(10) **P. 1054.**

El *Guru* Perfecto me hace ver y saber, así es como alabo el *Naam*, el Nombre de Dios.

Recito y contemplo sólo el *Naam*. Cantando Su Gloriosa Alabanza he llegado hasta la Mansión de la Presencia del Señor. (11)

El Sirviente sirve a Dios, sometiéndose a Su Infinita Voluntad. Pero el ególatra no conoce la Esencia de la Voluntad del Señor. Entregándose a la Voluntad del Señor uno es bendecido con Gloria y se libera de toda preocupación. (12)

El que conoce el *Jukam* del Comando del Señor, controla su mente y la trae de regreso a su Único Hogar. Imbuido en el *Naam*, uno permanece para siempre desapegado y la Joya del Nombre descansa en el interior de la mente. (13)

El Señor prevalece en todo el Universo, pero es por la Gracia de *Guru* que se vuelve Manifiesto a nuestra vista y los seres humildes que alaban al *Shabd*, se vuelven inmaculados habitando en los profundo de su ser. (14)

Los devotos habitan constantemente en Tu Santuario, oh Señor, eres Inaccesible e Insondable, Tu Valor no podría ser descrito y, así como le complace a Tu Voluntad, nos conservas. El *Gurmukj* medita en el *Naam*. (15)

Recito para siempre Tu Gloria, oh Señor, para que Tú, mi Maestro estés Complacido connmigo. *Nanak* recita su oración con toda sinceridad: Oh Dios bendíceme con Tu Verdad para que me inmerja en Ti. (16-1-10)

Maru, Mejl *Guru* Amar Das, Tercer Canal Divino.

¿Qué afortunados son aquéllos que sirven al *Guru* Verdadero, aquéllos que están entonados siempre en el Nombre Verdadero, en quienes el Señor Dador de Éxtasis habita siempre en su corazón y celosamente atesoran la Verdadera Palabra! (1)

Cuando el Señor tiene Compasión de nosotros, nos guía hasta el *Guru*. Él nos hace alabar el Nombre del Señor en la mente, así el Dios Dador de Éxtasis llega a habitar en nuestra mente y de manera muy celosa apreciamos la Palabra. (2)

Cuando el Señor tiene Compasión de nosotros, nos une en Su Ser, nos libera de nuestro ego negativo y de la idea de lo mío, a través de la Palabra. Uno no entra en discordia con nadie y se vuelve de mente libre y emancipada. (3)

Sin servir al *Guru* Verdadero uno vive envuelto en la total oscuridad. Sí, sin la Palabra, nadie conoce la Extensión de Dios, pero aquél que está imbuido en el Amor de su Señor, vive en verdad desapegado y se gana la utilidad de la Verdad a través de la Palabra. (4)

Dios Mismo ha instalado en nuestro destino el placer y el dolor, sí, el Mismo ha puesto en nosotros el sentido del otro. Quien se vuelve *Gurmukj* permanece desapegado, pero ¿quién confía en el voluntarioso *Manmukj*? (5)

ਸੇ ਮਨਮੁਖ ਜੋ ਸਬਦੁ ਨ ਪਛਾਣਹਿ ॥ ਗੁਰ ਕੇ ਭੈ ਕੀ ਸਾਰ ਨ ਜਾਣਹਿ ॥ ਭੈ ਬਿਨੁ ਕਿਉ ਨਿਰਭਉ ਸਚੁ ਪਾਈਐ ਜਮੁ ਕਾਢਿ ਲਏਗਾ ਸਾਹਾ ਹੇ ॥੬॥ ਅਫਿ-ਰਓ ਜਮੁ ਮਾਰਿਆ ਨ ਜਾਈ ॥ ਗੁਰ ਕੈ ਸਬਦੇ ਨੇੜਿ ਨ ਆਈ ॥ ਸਬਦੁ ਸੁਣੈ ਤਾ ਦੂਰਹੁ ਭਾਗੈ ਮਤੁ ਮਾਰੇ ਹਰਿ ਜੀਉ ਵੇਪਰਵਾਹਾ ਹੇ ॥੭॥ ਹਰਿ ਜੀਉ ਕੀ ਹੈ ਸਭ ਸਿਰਕਾਰਾ ॥ ਏਹੁ ਜਮੁ ਕਿਆ ਕਰੇ ਵਿਚਾਰਾ ॥ ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ ॥੮॥ ਗੁਰਮੁਖਿ ਸਾਚੈ ਕੀਆ ਅਕਾਰਾ ॥ ਗੁਰਮੁਖਿ ਪਸਰਿਆ ਸਭੁ ਪਾਸਾਰਾ ॥ ਗੁਰਮੁਖਿ ਹੋਵੈ ਸੇ ਸਚੁ ਬੂਝੈ ਸਬਦਿ ਸਚੈ ਸੁਖੁ ਤਾਹਾ ਹੇ ॥੯॥ ਗੁਰਮੁਖਿ ਜਾਤਾ

ਗੁਰਮੁਖਿ ਜਾਤਾ ॥੧੦॥ ਗੁਰਮੁਖਿ ਜਾਤਾ ॥੧੧॥ ਗੁਰਮੁਖਿ ਜਾਤਾ ॥੧੨॥ ਗੁਰਮੁਖਿ ਜਾਤਾ ॥੧੩॥ ਗੁਰਮੁਖਿ ਜਾਤਾ ॥੧੪॥ ਗੁਰਮੁਖਿ ਜਾਤਾ ॥੧੫॥ ਗੁਰਮੁਖਿ ਜਾਤਾ ॥੧੬॥ ਗੁਰਮੁਖਿ ਜਾਤਾ ॥੧੭॥ ਗੁਰਮੁਖਿ ਜਾਤਾ ॥੧੮॥ ਗੁਰਮੁਖਿ ਜਾਤਾ ॥੧੯॥ ਗੁਰਮੁਖਿ ਜਾਤਾ ॥੨੦॥

ਕਰਮਿ ਬਿਧਾਤਾ ॥ ਜੁਗ ਚਾਰੇ ਗੁਰ ਸਬਦਿ ਪਛਾਤਾ ॥ ਗੁਰਮੁਖਿ ਮਰੈ ਨ ਜਨਮੈ ਗੁਰਮੁਖਿ ਗੁਰਮੁਖਿ ਸਬਦਿ ਸਮਾਹਾ ਹੇ ॥੧੦॥ ਗੁਰਮੁਖਿ ਨਾਮਿ ਸਬਦਿ ਸਾਲਾਹੇ ॥ ਅਗਮ ਅਗੋਚਰ ਵੇਪਰਵਾਹੇ ॥ ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ ॥੧੧॥ ਗੁਰ-ਮੁਖਿ ਸਾਂਤਿ ਸਦਾ ਸੁਖੁ ਪਾਏ ॥ ਗੁਰਮੁਖਿ ਹਿਰਦੈ ਨਾਮੁ ਵਸਾਏ ॥ ਗੁਰਮੁਖਿ ਹੋਵੈ ਸੇ ਨਾਮੁ ਬੂਝੈ ਕਾਟੇ ਦੁਰਮਤਿ ਫਾਹਾ ਹੇ ॥੧੨॥ ਗੁਰਮੁਖਿ ਉਪਜੈ ਸਾਚਿ ਸਮਾਵੈ ॥ ਨਾ ਮਰਿ ਜੰਮੈ ਨ ਜੂਨੀ ਪਾਵੈ ॥ ਗੁਰਮੁਖਿ ਸਦਾ ਰਹਹਿ ਰੰਗਿ ਰਾਤੇ ਅਨਦਿਨੁ ਲੈਦੇ ਲਾਹਾ ਹੇ ॥੧੩॥ ਗੁਰਮੁਖਿ ਭਗਤ ਸੋਹਹਿ ਦਰਬਾਰੇ ॥ ਸਚੀ ਬਾਣੀ ਸਬਦਿ ਸਵਾਰੇ ॥ ਅਨਦਿਨੁ ਗੁਣ ਗਾਵੈ ਦਿਨੁ ਰਾਤੀ ਸਹਜ ਸੇਤੀ ਘਰਿ ਜਾਹਾ ਹੇ ॥੧੪॥ ਸਤਿਗੁ-ਰੁ ਪੂਰਾ ਸਬਦੁ ਸੁਣਾਏ ॥ ਅਨਦਿਨੁ ਭਗਤਿ ਕਰਹੁ ਲਿਵ ਲਾਏ ॥ ਹਰਿ ਗੁਣ ਗਾਵਹਿ ਸਦ ਹੀ ਨਿਰ-ਮਲ ਨਿਰਮਲ ਗੁਣ ਪਾਤਿਸਾਹਾ ਹੇ ॥੧੫॥ ਗੁਣ ਕਾ ਦਾਤਾ ਸਚਾ ਸੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥ ਨਾਨਕ ਜਨੁ ਨਾਮੁ ਸਲਾਹੇ ਬਿਗਸੈ ਸੇ ਨਾਮੁ ਬੇਪਰਵਾਹਾ ਹੇ ॥੧੬॥੨॥੧੧॥ ਮਾਰੂ ਮਹਲਾ ੩ ॥ ਹਰਿ ਜੀਉ ਸੇਵਿਹੁ ਅਗਮ ਅਪਾਰਾ ॥ ਤਿਸ ਦਾ ਅੰਤੁ ਨ ਪਾਈਐ ਪਾਰਾਵਾਰਾ ॥ ਗੁਰ ਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ ॥੧॥ ਸਭ ਮਹਿ ਵਰਤੈ ਏਕੋ ਸੋਈ ॥ ਗੁਰ ਪਰਸਾਦੀ ਪਰਗਟੁ ਹੋਈ ॥ ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥੨॥ ਪੂਰੈ ਸਤਿਗੁਰਿ ਬੂਝਿ ਬੁਝਾਇਆ ॥ ਹੁਕਮੇ ਹੀ ਸਭੁ ਜਗਤੁ ਉਪਾਇਆ ॥ ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥ ਸਚਾ ਸਤਿਗੁਰੁ ਸਬਦੁ ਅਪਾਰਾ ॥ ਤਿਸ ਦੈ ਸਬਦਿ ਨਿਸ-ਤਰੈ ਸੰਸਾਰਾ ॥ ਆਪੇ ਕਰਤਾ ਕਰਿ ਕਰਿ ਵੇਖੇ ਦੇਦਾ ਸਾਸ ਗਿਰਾਹਾ ਹੇ ॥੪॥ ਕੋਟਿ ਮਧੇ ਕਿਸਹਿ ਬੁਝਾਏ ॥ ਗੁਰ ਕੈ ਸਬਦਿ ਰਤੇ ਰੰਗੁ ਲਾਏ ॥ ਹਰਿ ਸਾਲਾਹਹਿ ਸਦਾ ਸੁਖਦਾਤਾ ਹਰਿ ਬਖਸੈ ਭਗਤਿ ਸਲਾਹਾ ਹੇ ॥੫॥ ਸਤਿਗੁਰੁ ਸੇਵਹਿ ਸੇ ਜਨ ਸਾਚੇ ॥ ਜੋ ਮਰਿ ਜੰਮਹਿ ਕਾਚਨਿ ਕਾਚੇ ॥ ਅਗਮ ਅਗੋਚਰੁ ਵੇਪਰਵਾਹਾ ਭਗਤਿ ਵਛਲੁ ਅਥਾਹਾ ਹੇ ॥੬॥ ਸਤਿਗੁਰੁ ਪੂਰਾ ਸਾਚੁ ਦ੍ਰਿੜਾਏ ॥ ਸਚੈ ਸਬਦਿ ਸਦਾ ਗੁਣ ਗਾਏ ॥ ਗੁਣਦਾਤਾ ਵਰਤੈ ਸਭ ਅੰਤਰਿ ਸਿਰਿ ਸਿਰਿ ਲਿਖਦਾ ਸਾਹਾ ਹੇ ॥੭॥

se manmukj yo sabad na pachhaneh. gur ke bhe ki sar na yaneh. bhe bin ki-o nirbha-o sach pa-i-e yam kadh la-ega saja he. ॥6॥ afri-o yam mari-a na ya-i. gur ke sabde nerh na a-i. sabad sune ta Dhuraju bhage mat mare jar yi-o veparvaja he. ॥7॥ jar yi-o ki he sabh sirkara. eu yam ki-a kare vichara. jukmi banda juk’m kamave jukme kadh-da saja he. ॥8॥ gurmukj sache ki-a akara. gurmukj pasri-a sabh pasara. gurmukj jove so sach buyhe sabad sache sukj taja he. ॥9॥ gurmukj yaṭa karam biDhata.

Página 1055

yug chare gur sabad pachhata. gurmukj mare na yanme gurmukj gurmukj sabad samaja he. ॥10॥ gurmukj nam sabad salaje. agam agocjar veparvaje. ek nam yug cjar uDhare sabde nam visaja he. ॥11॥ gurmukj saṯi sada sukj pa-e. gurmukj hirde nam vasa-e. gurmukj jove so nam buyhe kate durmat faja he. ॥12॥ gurmukj upye sach samave. na mar yamme na yuni pave. gurmukj sada rajeh rang rate an-din lede laja he. ॥13॥ gurmukj bhagat soheh darbare. sachi bani sabad savare. an-din gun gave din rati sahy seti ghar yaja he. ॥14॥ satgur pura sabad suna-e. an-din bhagat karaju liv la-e. jar gun gavaji sad hi nirmal nirmal gun patisaja he. ॥15॥ gun ka data sacha so-i. gurmukj virla buyhe ko-i. Nanak yan nam salaje bigse so nam beparvaja he. ॥16॥2॥11॥ maru mehla 3. jar yi-o sevihu agam apara. tis da ant na pa-i-e paravara. gur parsad ravi-a ghat antar tit ghat mat agaja he. ॥1॥ sabh meh varte eko so-i. gur parsadi pargat jo-i. sabhna partipal kare yagyivan deda riyak sambaja he. ॥2॥ pure satgur buyh buyha-i-a. hukme hi sabh yagat upa-i-a. juk’m manne so-i sukj pa-e juk’m sir saja patisaja he. ॥3॥ sacha satgur sabad apara. tis de sabad nistare sansara. ape karta kar kar vekje deda sas giraja he. ॥4॥ kot maDhe kiseh buyha-e. gur ke sabad rate rang la-e. jar salajaji sada sukj-data jar bakjse bhagat salaja he. ॥5॥ satgur seveh se yan sache. yo mar yameh kachan kache. agam agocjar veparvaja bhagat vachhal athaja he. ॥6॥ satgur pura sach drirj-a-e. sache sabad sada gun ga-e. gundata varte sabh antar sir sir likj-da saja he. ॥7॥

Aquél que no toma Conciencia de la Palabra, es el ególatra y está privado de la Conciencia de la Reverencia al *Guru*, pero ¿cómo puede uno lograr al Intrépido Dios de Verdad, sin esa Reverencia?, pues *Yama* lo va a privar de la respiración de la vida. (6)

El salvaje *Yama* no puede ser derrotado excepto a través de la Palabra del *Guru*, cuando no está cerca. Sí, cuando *Yama* escucha la Palabra, corre lejos a esconderse, de otra forma el Dios Autosuficiente lo pasa por cuchillo. (7)

Por todas partes está la Regencia de Dios. ¿Qué es lo que el pobre *Yama* podría hacer ante el Señor? *Yama* hace lo que está en la Voluntad del Señor y sólo priva de la vida a alguien, si así es Su Voluntad. (8)

El ser Consciente en Dios sabe que todo ha sido formado por el Uno Verdadero y que la total expansión del Universo viene de Él. Sí, es el ser Consciente en Dios quien realiza la Verdad, pues es a través de la Palabra Verdadera que el Éxtasis llega. (9)

El *Gurmukj* sabe que el Señor es el Arquitecto del *Karma*.

A través del la cuatro épocas, él reconoce la Palabra del *Shabd* del *Guru*. El *Gurmukj* no muere, ni renace, el *Gurmukj* vive inmerso en el *Shabd*. (10)

El *Gurmukj* alaba siempre el *Naam* y el *Shabd*.

El Nombre de Dios es Insondable e Imperceptible, sí, es Autosuficiente y Soberano.

El Nombre de Dios emancipa en las cuatro épocas y es a través de la Palabra que uno puede tener que ver con el Nombre. (11)

El ser con Conciencia de Dios está siempre en Éxtasis y es próspero, pues él enaltece siempre el Nombre del Señor en su corazón. Sí, quien tiene Conciencia de Dios, toma Conciencia del Nombre y deshace los nudos que causan los errores. (12)

El ser con Conciencia de Dios emerge de la Verdad y se inmerge en la Verdad. No, él no regresa ni se va, pues no vuelve a un vientre otra vez. Los seres con Conciencia de Dios están siempre imbuidos en Dios y así cosechan las Bondades del Señor. (13)

Los seres con Conciencia de Dios se miran Gloriosos en la Corte del Señor, y es la Palabra, el Discurso del *Guru* Verdadero, El que los Embellece. Ellos cantan las Alabanzas del Señor noche y día y así regresan a sus hogares en un Estado de Equilibrio. (14)

Es el *Guru* Perfecto Quien proclama la Palabra, por eso, conviértanse en Devotos de Dios para siempre, a través de la Palabra del *Guru*, y canten las Alabanzas del Señor, para volverse puros, inmaculados y reyes de todo. (15)

El *Guru* Verdadero es Quien nos bendice con la Virtud, pero extraordinario es aquél que concibe esta Verdad. Dice *Nanak*, quien canta el Nombre del Señor, florece, pues el Nombre es Autosuficiente, sí, nuestro Único Dios. (16-2-11)

Maru, Mejl *Guru* Amar Das, Tercer Canal Divino.

Hombres y mujeres, sirvan a su Señor, Quien es Insondable e Infinito y Cuyos Límites y Umbrales nadie conoce. En aquél corazón en el que Dios se vuelve Manifiesto, a través del *Guru*, ese corazón es Iluminado con la Sabiduría Infinita. (1)

El Único Señor prevalece en todos los seres, pero es a través de la Gracia del *Guru* que se vuelve Manifiesto. Sí, Él, el Señor de toda vida, trae el sustento a todos. (2)

El *Guru* Perfecto conoce y así nos hace conocer que es a través de la Voluntad del Señor que el mundo es Emancipado, que quien sea que se someta a la Voluntad del Señor, entra en el Estado de Éxtasis y que aun los reyes de reyes están sujetos a la Voluntad del Señor. (3)

Verdad es el *Guru* Verdadero, Infinita es Su Palabra. Es a través de Su Palabra, que el mundo es liberado, pues el Señor Creador hace y observa todo y a través de la respiración vital da sustento a todos. (4)

Oh, es sólo uno e entre millones a quien el Señor hace vivir la Realización, así, imbuido en la Palabra del *Guru* se envuelve en el Amor de Dios, ama para siempre al Dios Dador de Éxtasis, pues Él bendice a Su Devoto con la Devoción. (5)

Verdaderos, siempre verdaderos son aquellos que sirven al Verdadero *Guru*.

Aquéllos que han nacido sólo para morir, son falsos y perecederos.

Oh, nuestro Dios es Insondable e Imperceptible, Autosuficiente, Infinito y el Amante de Sus Devotos. (6)

El *Guru* Perfecto nos hace apreciar la Verdad y así cantamos para siempre las Alabanzas del Señor a través de la Verdadera Palabra. Sí, nuestro Señor, el Dador de la Virtud, trabaja en todo y graba en la cabeza de todos y cada uno, la duración de su vida. (7)

ਸਦਾ ਹਦੂਰਿ ਗੁਰਮੁਖਿ ਜਾਪੈ ॥ ਸਬਦੇ ਸੇਵੈ ਸੋ ਜਨ ਧੂਪੈ ॥ ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ ॥੮॥ ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ॥ ਮਨਹਠਿ ਕਰਮ ਫਿਰਿ ਜੋਨੀ

ਪਾਏ ॥ ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰ-ਮਤਿ ਕਾ ਦੋਰਾਹਾ ਹੇ ॥੯॥ ਪੂਰਾ ਸਤਿਗੁਰੁ ਭਗਤਿ ਦ੍ਰਿੜਾਏ ॥ ਗੁਰ ਕੈ ਸਬਦਿ ਹਰਿ ਨਾਮਿ ਚਿਤੁ ਲਾਏ ॥ ਮਨਿ ਤਨਿ ਹਰਿ ਰਵਿਆ ਘਟ ਅੰਤਰਿ ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥ ਮੇਰਾ ਪ੍ਰਭੁ ਸਾਚਾ ਅਸੁਰ ਸੰਘਾਰਣੁ ॥ ਗੁਰ ਕੈ ਸਬਦਿ ਭਗਤਿ ਨਿਸ-ਤਾਰਣੁ ॥ ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਸਿਰਿ ਸਾਹਾ ਪਾਤਿਸਾਹਾ ਹੇ ॥੧੧॥ ਸੇ ਭਗਤ ਸਚੇ ਤੇਰੈ ਮਨਿ ਭਾਏ ॥ ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥ ਸਾਚੀ ਬਾਣੀ ਅਨਦਿਨੁ ਗਾਵਹਿ ਨਿਰ-ਧਨ ਕਾ ਨਾਮੁ ਵੇਸਾਹਾ ਹੇ ॥੧੨॥ ਜਿਨ ਆਪੇ ਮੇਲਿ ਵਿਛੋੜਹਿ ਨਾਹੀ ॥ ਗੁਰ ਕੈ ਸਬਦਿ ਸਦਾ ਸਾਲਾਹੀ ॥ ਸਭਨਾ ਸਿਰਿ ਤੂ ਏਕੈ ਸਾਹਿਬੁ ਸਬਦੇ ਨਾਮੁ ਸਲਾਹਾ ਹੇ ॥੧੩॥ ਬਿਨੁ ਸਬਦੈ ਤੁਧੁਨੋ ਕੋਈ ਨ ਜਾਣੀ ॥ ਤੁਧੁ ਆਪੇ ਕਥੀ ਅਕਥ ਕਹਾਣੀ ॥ ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥ ਤੂ ਆਪੇ ਕਰਤਾ ਸਿਰਜਣਹਾਰਾ ॥ ਤੇਰਾ ਲਿਖਿਆ ਕੋਇ ਨ ਮੇਟਣਹਾਰਾ ॥ ਗੁਰਮੁਖਿ ਨਾਮੁ ਦੇਵਹਿ ਤੂ ਆਪੇ ਸਹਸਾ ਗਣਤ ਨ ਤਾਹਾ ਹੇ ॥੧੫॥ ਭਗਤ ਸਚੇ ਤੇਰੈ ਦਰਵਾਰੇ ॥ ਸਬਦੇ ਸੇਵਨਿ ਭਾਇ ਪਿਆਰੇ ॥ ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥ ਮਾਰੁ ਮਹਲਾ ੩ ॥ ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ॥ ਕੋਇ ਨ ਕਿਸ ਹੀ ਜੇਹਾ ਉਪਾਇਆ ॥ ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ ॥੧॥ ਵਾਜੈ ਪਉਣੁ ਤੈ ਆਪਿ ਵਜਾਏ ॥ ਸਿਵ ਸਕਤੀ ਦੇਹੀ ਮਹਿ ਪਾਏ ॥ ਗੁਰ ਪਰਸਾਦੀ ਉਲਟੀ ਹੋਵੈ ਗਿਆਨ ਰਤਨੁ ਸਬਦੁ ਤਾਹਾ ਹੇ ॥੨॥ ਅੰਧੇਰਾ ਚਾਨਣੁ ਆਪੇ ਕੀਆ ॥ ਏਕੋ ਵਰਤੈ ਅਵਰੁ ਨ ਬੀਆ ॥ ਗੁਰ ਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਹੇ ॥੩॥ ਅਪਣੀ ਗਹਣ ਗਤਿ ਆਪੇ ਜਾਣੈ ॥ ਹੋਰੁ ਲੋਕੁ ਸੁਣਿ ਸੁਣਿ ਆਖਿ ਵਖਾਣੈ ॥ ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ ॥੪॥ ਦੇਹੀ ਅੰਦਰਿ ਵਸਤੁ ਅਪਾਰਾ ॥ ਆਪੇ ਕਪਟ ਖੁਲਾਵਣਹਾਰਾ ॥ ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ ਤ੍ਰਿਸਨਾ ਅਗਨਿ ਬੁਝਾਹਾ ਹੇ ॥੫॥ ਸਭਿ ਰਸ ਦੇਹੀ ਅੰਦਰਿ ਪਾਏ ॥ ਵਿਰਲੇ ਕਉ ਗੁਰੁ ਸਬਦੁ ਬੁਝਾਏ ॥ ਅੰਦਰੁ ਖੋਜੇ ਸਬਦੁ ਸਾਲਾਹੈ ਬਾਹਰਿ ਕਾਹੇ ਜਾਹਾ ਹੇ ॥੬॥ ਵਿਣੁ ਚਾਖੇ ਸਾਦੁ ਕਿਸੈ ਨ ਆਇਆ ॥ ਗੁਰ ਕੈ ਸਬਦਿ ਅੰਮ੍ਰਿਤੁ ਪੀਆਇਆ ॥ ਅੰਮ੍ਰਿਤੁ ਪੀ ਅਮਰਾ ਪਦੁ ਹੋਏ ਗੁਰ ਕੈ ਸਬਦਿ ਰਸੁ ਤਾਹਾ ਹੇ ॥੭॥ ਆਪੁ ਪਛਾਣੈ ਸੋ ਸਭਿ

ਗੁਣ ਜਾਣੈ ॥ ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥ ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥੮॥

sada jadur gurmukj yape.
sabde seve so yan Dharape.
an-din seveh sachi bani sabad sache omaja he. ॥8॥
agi-ani anDha bajo karam drij-a-e.
manhath karam fir yoni pa-e.

Página 1056

bikji-a karan lab lobh kamaveh durmat ka doraja he. ॥9॥
pura satgur bhagat drij-a-e.
gur ke sabad jar nam chit la-e.
man tan jar ravi-a ghat antar man bjine bhagat salaja he. ॥10॥
mera parabh sacha asur sangharan.
gur ke sabad bhagat nistarani.
mera parabh sacha sad hi sacha sir saja patisaja he. ॥11॥
se bhagat sache tere man bha-e.
dar kirtan karaji gur sabad suha-e.
sachi bani an-din gavaji nirDhan ka nam vesaja he. ॥12॥
yin ape mel vichjorjeh naji.
gur ke sabad sada salaji.
sabhna sir tu eko sajjib sabde nam salaja he. ॥13॥
bin sabde tuDhuno ko-i na yani.
tuDh ape kathi akath kajani.
ape sabad sada gur data jar nam yap sambaja he. ॥14॥
tu ape karta siryanjara.
tera likji-a ko-e na metanjara.
gurmukj nam deveh tu ape sahsa ganat na taja he. ॥15॥
bhagat sache tere darvare.
sabde sevan bha-e pi-are.
Nanak nam rate beragi name kare soha he. ॥16॥3॥12॥
maru mehla 3.
mere parabh sache ik kjel racha-i-a.
ko-e na kis hi yeha upa-i-a.
ape farak kare vekj vigse sabh ras dei maja he. ॥1॥
vee pa-un te ap vea-e.
siv sakti dei meh pa-e.
gur parsadi ulti jove gi-an ratan sabad taja he. ॥2॥
anDhera chanan ape ki-a.
eko varte avar na bi-a.
gur parsadi ap pachhane kamal bigse buDh taja he. ॥3॥
apni gajan gat ape yane.
jor lok sun sun akj vakjane.
gi-ani jove so gurmukj buyhe sachi sifati salaja he. ॥4॥
dei andar vasati apara.
ape kapat kjulavanjara.
gurmukj sehye amrit pive tarisna agan buyhaja he. ॥5॥
sabh ras dei andar pa-e.
virle ka-o gur sabad buyha-e.
andar kjoye sabad salaje bajar kaje yaja he. ॥6॥
vin chakje sad kise na a-i-a.
gur ke sabad amrit pi-a-i-a.
amrit pi amra pad jo-e gur ke sabad ras taja he. ॥7॥
ap pachhane so sabh gun yane.

Página 1057

gur ke sabad jar nam vakjane.
an-din nam rata din rati ma-i-a moh chukaja he. ॥8॥

Por la Gracia del *Guru*, el Señor establece siempre Su Presencia y quien sea que Lo sirve, a través de la Palabra es confortado, contempla para siempre la Palabra Verdadera y celosamente se aferra a Ella. (8)
El ciego e ignorante se aferra tercamente a todo tipo de rituales y es consignado en las reencarnaciones.

P. 1056.

Persiguiendo el veneno, viven en la avaricia, en las posesiones y en la maldad de la dualidad. (9)
El *Guru* Perfecto nos hace Sabios en la Devoción a Dios. A través de la Palabra del *Guru*, uno se entona en el Nombre del Señor, así el Señor se impregna en el cuerpo, en la mente y en el corazón y al estar uno imbuido en Dios, Lo Alaba con toda Devoción. (10)

Mi Señor Verdadero es el Destructor de lo maligno, a Su Devoto lo lleva a través por medio de la Palabra del *Guru*. Sí, mi Dios es Verdad, siempre Verdad y es Rey estando a la cabeza de todos los demás reyes. (11)

Oh Dios, aquéllos que Te complacen son los únicos Devotos verdaderos, los que están embellecidos con la Palabra del *Guru* y cantan Tu Palabra a Tu Puerta. Ellos recitan siempre la Palabra Verdadera, sí, los pobres sólo cuentan con el Nombre del Señor que los respalde. (12)

Aquéllos a quienes Dios Mismo los une en Su Ser, a ellos no los separa más y a través de la Palabra del *Guru*, alaban siempre a su Dios.

Oh Maestro, eres Lo Único que rige sobre la cabeza de todos. Es a través de la Palabra del *Guru* que uno alaba Tu Nombre. (13)

Sí, sin la Palabra nadie Te puede conocer, pero eres Tú Quien recita Tu Evangelio Inefable. Tú Mismo eres tu Palabra, el *Guru* Bondadoso, el Uno que contempla Tu Propio Nombre y bendice a otros con Él. (14)

Oh Dios, Tú Mismo eres mi Señor Creador y nadie puede borrar lo que está escrito por Ti. Sí, Tú Mismo bendices a los hombres y mujeres que tienen Conciencia de Dios con Tu Nombre y no habrá ninguna duda, ni habrá ningún juicio para ellos. (15)

Al pasar por Tu Puerta, Tus Devotos se ven Verdaderos, sí, aquéllos que Te sirven, a través de Tu Palabra, con toda Devoción. Los que están imbuidos en el Nombre, están en verdad desapegados y viven en total Plenitud a través de Tu Nombre. (16-3-12)

Maru, Mejl *Guru* Amar Das, Tercer Canal Divino.

Ve y asómbrate del Teatro Maravilloso de mi Señor Verdadero, pues no ha creado algún ser que sea igual a otro, las distinciones las crea Él con Dicha, y pone en cada ser sus sabores propios. (1)

Es a través de Dios que la respiración conserva su melodioso ritmo en el cuerpo; el Alma y *Maya* habitan ahí también. Si por la Gracia del *Guru* el Alma se separa de *Maya*, uno es bendecido con la Palabra, sí, con la Joya de la Sabiduría. (2)

Dios Mismo crea la Luz y la oscuridad, sólo Él actúa en todo, no, nadie más. Aquél que por la Gracia del *Guru*, se conoce a sí mismo, el loto de su mente florece. (3)

Sólo el Señor conoce qué tan profundos y elevados estamos, los demás hablan sólo rumores, pero el que es sabio sabe a través del *Guru* y recita la Alabanza Verdadera de Dios. (4)

En el cuerpo está la Cosa Infinita y es Él Quien abre la Décima Puerta de la mente. El ser con Conciencia de Dios, sorbe del Néctar espontáneamente y el fuego de la ansiedad en su interior es sofocado. (5)

Extraordinario es aquél que reconoce todas las bondades que hay en el cuerpo, A través de la Palabra del *Guru*, busca en tu interior, no vas a ningún lado sin haber antes alabado la Palabra. (6)

Sin haber saboreado a Dios, ¿cómo puede uno imaginarse Su Sabor? Sí, es a través de la Palabra del *Shabd* del *Guru*, que uno sorbe del Néctar de Dios. Aquél que bebe de ese Néctar, se vuelve Eterno, pero el Néctar lo prueba a través del *Guru*. (7)

P. 1057.

A través del *Shabd* de la Palabra del *Guru*, recita el Nombre del Señor y noche y día vive imbuido en el *Naam*, liberándose de *Maya* y de sus apegos emocionales. (8)

ਗੁਰ ਸੇਵਾ ਤੇ ਸਭੁ ਕਿਛੁ ਪਾਏ ॥ ਹਉਮੈ ਮੇਰਾ ਆਪੁ ਗਵਾਏ ॥ ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੈ ਸੋਹਾ ਹੇ ॥੯॥ ਗੁਰ ਕਾ ਸਬਦੁ ਅੰਮ੍ਰਿਤੁ ਹੈ ਬਾਣੀ ॥ ਅਨਦਿਨੁ ਹਰਿ ਕਾ ਨਾਮੁ ਵਖਾਣੀ ॥ ਹਰਿ ਹਰਿ ਸਚਾ ਵਸੈ ਘਟ ਅੰਤਰਿ ਸੈ ਘਟੁ ਨਿਰਮਲੁ ਤਾਹਾ ਹੇ ॥੧੦॥ ਸੇਵਕੁ ਸੇਵਹਿ ਸਬਦਿ ਸਲਾਹਹਿ ॥ ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥ ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥ ਸਬਦੇ ਅਕਥੁ ਕਥੇ ਸਾਲਾਹੇ ॥ ਮੇਰੇ ਪ੍ਰਭ ਸਾਚੇ ਵੇਪਰਵਾਹੇ ॥ ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥ ਮਨਮੁਖ ਭੂਲਾ ਠਹਿਰ ਨ ਪਾਏ ॥ ਜੋ ਧਰਿ ਲਿਖਿਆ ਸੁ ਕਰਮ ਕਮਾਏ ॥ ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥੧੩॥ ਆਪੇ ਆਪਿ ਆਪਿ ਸਾਲਾਹੇ ॥ ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ॥ ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ ॥੧੪॥ ਬਿਨੁ ਗੁਰ ਦਾਤੇ ਕੋਇ ਨ ਪਾਏ ॥ ਲਖ ਕੋਟੀ ਜੇ ਕਰਮ ਕਮਾਏ ॥ ਗੁਰ ਕਿਰਪਾ ਤੇ ਘਟ ਅੰਤਰਿ ਵਸਿਆ ਸਬਦੇ ਸਚੁ ਸਾਲਾਹਾ ਹੇ ॥੧੫॥ ਸੇ ਜਨ ਮਿਲੇ ਧੁਰਿ ਆਪਿ ਮਿਲਾਏ ॥ ਸਾਚੀ ਬਾਣੀ ਸਬਦਿ ਸੁਹਾਏ ॥ ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹੁ ਗੁਣੀ ਸਮਾਹਾ ਹੇ ॥੧੬॥੪॥੧੩॥ ਮਾਰੂ ਮਹਲਾ ੩ ॥ ਨਿਹਚਲੁ ਏਕੁ ਸਦਾ ਸਚੁ ਸੋਈ ॥ ਪੂਰੇ ਗੁਰ ਤੇ ਸੋਝੀ ਹੋਈ ॥ ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥੧॥ ਅੰਦਰਿ ਰੰਗੁ ਸਦਾ ਸਚਿਆਰਾ ॥ ਗੁਰ ਕੈ ਸਬਦਿ ਹਰਿ ਨਾਮਿ ਪਿਆਰਾ ॥ ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥੨॥ ਰਈਅਤਿ ਰਾਜੇ ਦੁਰਮਤਿ ਦੋਈ ॥ ਬਿਨੁ ਸਤਿਗੁਰ ਸੇਵੇ ਏਕੁ ਨ ਹੋਈ ॥ ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿ-ਹਚਲੁ ਰਾਜੁ ਤਿਨਾਹਾ ਹੇ ॥੩॥ ਆਵਣੁ ਜਾਣਾ ਰਖੈ ਨ ਕੋਈ ॥ ਜੰਮਣੁ ਮਰਣੁ ਤਿਸੈ ਤੇ ਹੋਈ ॥ ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥ ਸਚੁ ਸੰਜਮੁ ਸਤਿਗੁਰੁ ਦੁਆਰੈ ॥ ਹਉਮੈ ਕ੍ਰੋਧੁ ਸਬਦਿ ਨਿਵਾਰੈ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥ ਹਉਮੈ ਮੋਹੁ ਉਪਜੈ ਸੰਸਾਰਾ ॥ ਸਭੁ ਜਗੁ ਬਿਨਸੈ ਨਾਮੁ ਵਿਸਾਰਾ ॥ ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥੬॥ ਸਚਾ ਅਮਰੁ ਸਬਦਿ ਸੁਹਾਇਆ ॥ ਪੰਚ ਸਬਦ ਮਿਲਿ

ਵਾਜਾ ਵਾਇਆ ॥ ਸਦਾ ਕਾਰਜੁ ਸਚਿ ਨਾਮਿ ਸੁਹੇਲਾ ਬਿਨੁ ਸਬਦੈ ਕਾਰਜੁ ਕੇਹਾ ਹੇ ॥੭॥ ਖਿਨ ਮਹਿ ਹਸੈ ਖਿਨ ਮਹਿ ਰੋਵੈ ॥ ਦੂਜੀ ਦੁਰਮਤਿ ਕਾਰਜੁ ਨ ਹੋਵੈ ॥ ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ ॥੮॥ ਜੀਵਨ ਮੁਕਤਿ ਗੁਰ ਸਬਦੁ ਕਮਾਏ ॥ ਹਰਿ ਸਿਉ ਸਦ ਹੀ ਰਹੈ ਸਮਾਏ ॥ ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗੁ ਨ ਤਾਹਾ ਹੇ ॥੯॥ ਰਸ ਕਸ ਖਾਏ ਪਿੰਡੁ ਵਧਾਏ ॥ ਭੇਖ ਕਰੈ ਗੁਰ ਸਬਦੁ ਨ ਕਮਾਏ ॥ ਅੰਤਰਿ ਰੋਗੁ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ ॥੧੦॥

gur seva te sabh kichh pa-e.
ha-ume mera ap gava-e.
ape kirpa kare sukj-data gur ke sabde soha he. ॥9॥
gur ka sabad̐ amrit̐ he ban̐i.
an-din jar ka nam vakjani.
jar jar sacha vase ghat antar so ghat nirmal taja he. ॥10॥
sevak seveh sabad̐ salajeh.
sada rang rate jar gun̐ gavaji.
ape bakjse sabad̐ mila-e parmal vas man taja he. ॥11॥
sabde akath kathe salaje.
mere parabh sache veparvaje.
ape gun̐data sabad̐ mila-e sabde ka ras taja he. ॥12॥
manmukj bhula tha-ur na pa-e.
yo Dhur likji-a so karam kama-e.
bikji-a rate bikji-a kjoye mar yanme dukj taja he. ॥13॥
ape ap ap salaje.
tere gun̐ parabh tuyh hi maje.
tu ap sacha teri ban̐i sachi ape alakj athaja he. ॥14॥
bin gur date ko-e na pa-e.
lakj koti ye karam kama-e.
gur kirpa te ghat antar vasi-a sabde sach salaja he. ॥15॥
se yan mile Dhur ap mila-e.
sachi ban̐i sabad̐ suha-e.
Nanak yan gun̐ gave nit̐ sache gun̐ gavah guni samaja he. ॥16॥4॥13॥
maru mehla 3.
nihchal ek sada sach so-i.
pure gur te soyhi jo-i.
jar ras bjine sada Dhi-a-in gurmaṯ sil sannaja he. ॥1॥
andar rang sada sachi-ara.
gur ke sabad̐ jar nam pi-ara.
na-o niDh nam vasi-a ghat antar chjodi-a ma-i-a ka laja he. ॥2॥
ra-i-aṯ ree durmaṯ do-i.
bin saṯgur seve ek na jo-i.
ek Dhi-a-in sada sukj pa-in nihchal re tinaja he. ॥3॥
avan̐ yana rakje na ko-i.
yaman̐ maran̐ tise te jo-i.
gurmukj sacha sada Dhi-avaju gaṯ mukat̐ tise te paja he. ॥4॥
sach sanyam saṯguru du-are.
ha-ume kroDh sabad̐ nivare.
saṯgur sev sada sukj pa-i-e sil santokj sabh taja he. ॥5॥
ha-ume moh upye sansara.
sabh yag binse nam visara.
bin saṯgur seve nam na pa-i-e nam sacha yag laja he. ॥6॥
sacha amar sabad̐ suha-i-a.
panch sabad̐ mil vea va-i-a.

Página 1058

sada kare sach nam suhela bin sabde kare kea he. ॥7॥
kjin meh jase kjin meh rove.
duyi durmaṯ kare na jove.
sanyog viyog karte likj pa-e kirat̐ na chale chalaja he. ॥8॥
yivan mukat̐ gur sabad̐ kama-e.
jar si-o sad̐ hi raje sama-e.
gur kirpa te mile vadi-a-i ja-ume rog na taja he. ॥9॥
ras kas kja-e pind vaDha-e.
bhekj kare gur sabad̐ na kama-e.
antar rog maja dukj bhari bista maji samaja he. ॥10॥

Mira, uno logra todo a través del Servicio al *Guru*; es liberado del sentido del yo soy y lo mío, así el Señor, por Sí Mismo, lo bendice y es embellecido con la Palabra del *Guru*. (9)

Néctar Dulce es la Palabra del *Guru* y quien sea que recite siempre el Nombre del Señor y que en su corazón al Dios Verdadero enaltezca, ese corazón se volverá puro e inmaculado. (10)

El sirviente sirve a Dios alabándolo a través de la Palabra y estando imbuido siempre en Su Amor, canta las Alabanzas del Señor, así el Señor, por Sí Mismo, lo perdona y lo une en Su Ser, a través de la Palabra. De esa forma la mente habita en la Fragancia del Sándalo. (11)

A través de la Palabra uno alaba a Dios y recita El Sonido Inefable, sí, el Nombre del Señor, Quien es siempre Verdadero y Autosuficiente. Es a través de la Palabra que uno se encuentra con el Dador de la Virtud y disfruta del Sabor de la Palabra. (12)

El ególatra se encuentra perdido sin poder encontrar el Refugio de Dios, pero lo que sea que esté escrito para él, sólo eso hace. Sí, está embebido del veneno y busca el veneno por todas partes, así sufre los dolores del nacimiento y de la muerte. (13)

El Señor, por Sí Mismo, se alaba a Sí Mismo y a Sus Virtudes, sólo Él Mismo las tiene y sólo Él es Verdad, Verdad es también Su Palabra, sí, Él es Insondable e Infinito. (14)

Sin el *Guru* Bondadoso, uno no logra alcanzar a Dios, aunque trate de mil formas, pues es por la Gracia del *Guru* que Dios viene a nosotros y de esa forma alabamos al Uno Verdadero a través de la Palabra. (15)

Sí, sólo se encuentran con Dios aquéllos que Él, por Sí Mismo, encuentra y quienes están embelesados con la Palabra Verdadera. *Nanak* canta la Alabanza del Dios Verdadero y así se inmerge en el Dios de Virtud. (16-4-13)

Maru, Mejl *Guru* Amar Das, Tercer Canal Divino.

Eterno es sólo el Único Dios Verdadero, pero el ser humano logra obtener el Conocimiento a través del Perfecto *Guru*. Aquellos que están empapados con el Elixir del Señor, recuerdan siempre a Dios y por la Instrucción del *Guru* obtienen la cota de maya de la Humildad. (1)

Con ellos está el Amor del Uno Verdadero y a través de la Palabra del *Guru*, aman el Nombre del Señor. Sí, el Nombre, el Tesoro de Éxtasis, habita en su corazón, dejando pasar de largo los frutos de *Maya*. (2)

Ambos, lo súbditos y los reyes están copados por la dualidad, y si no sirven al *Guru* Verdadero, no conocen al Ser Único. Sí, si viven en el Único Dios, estarán siempre en Éxtasis , y su reinado se volverá Eterno. (3)

No, nadie nos puede proteger del ciclo del nacimiento y de la muerte, pues es solamente a través de Él, el Dios, que ambos llegan a nosotros. Contempla entonces al Uno Verdadero, por la Gracia del *Guru* y emancípate.(4)

Es a través del *Guru* que uno es bendecido con la Verdad y el Auto Control, pues a través de la Palabra se sobrepone a su ego y a su furia. Sí, sirviendo al *Guru* Verdadero uno vive en Éxtasis y es bendecido con una Vida llena de Júbilo y Virtudes. (5)

El mundo entero nace del ego y del apego y si se olvida del Nombre del Señor, muere.

Sin servir al *Guru* Verdadero, uno no logra obtener el Nombre del Señor; y la Verdadera Utilidad viene del Nombre Verdadero, (6)

Verdad es Su Voluntad. Viéndose Bello y Placentero, a través de la Palabra del *Shabd*, el Panch *Shabd*, la Melodía de los cinco sonidos primordiales vibran y resuenan. **P. 1058.**

Es a través del Nombre Verdadero que uno alcanza la Plenitud. Oh, ¿de qué valen los actos de uno sin el *Shabd*!

(7)

Ahora uno ríe, después llora y guiado por el otro, no encuentra Satisfacción.

La unión y la separación están escritas por el Señor Creador, pues nadie puede negar el fruto de las acciones pasadas. (8)

Uno se emancipa en vida si uno practica la Palabra del *Guru*. De esa forma se inmerge para siempre en su Señor, el Dios, y es bendecido con Gloria; es por la Gracia el *Guru* que uno no cae en la trampa del acertijo del ego maligno. (9)

Uno se deleita con todos los sabores y el cuerpo crece en demasía. Así uno hace el teatro de vestirse de varias formas, pero la Palabra no la practica, pues en el interior permanece la gran maldad del ego; así, uno sólo es destruido. (10)